

ਕੇਦਾਰਾ ਮਹਲਾ ੫ ॥ ਹਰਿ ਬਿਨੁ ਜਨਮੁ ਅਕਾਰਥ ਜਾਤੁ ॥ ਤਜਿ ਗੋਪਾਲ ਆਨ ਰੰਗਿ ਰਾਚਤੁ ਮਿਥਿਆ ਪਹਿਰਤੁ ਖਾਤੁ ॥ ਰਹਾਉ ॥ ਧਨੁ ਜੋਬਨੁ ਸੰਪੈ ਸੁਖ ਭੋਗਵੈ ਸੰਗਿ ਨ ਨਿਬਹਤੁ ਮਾਤੁ ॥ ਮਿਗੁ ਤਿਸਨਾ ਦੇਖਿ ਰਚਿਓ ਬਾਵਰ ਦੁਮ ਛਾਇਆ ਰੰਗਿ ਰਾਤੁ ॥੧॥ ਮਾਨ ਮੋਹ ਮਹਾ ਮੈਦ ਮੋਹਤ ਕਾਮ ਕ੍ਰੋਧ ਕੈ ਖਾਤੁ ॥ ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤੁ ॥੨॥੫॥੭॥ ਕੇਦਾਰਾ ਮਹਲਾ ੫ ॥ ਹਰਿ ਬਿਨੁ ਕੋਇ ਨ ਚਾਲਸਿ ਸਾਥ ॥ ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੈ ਨਾਥ ॥ ਰਹਾਉ ॥ ਸੁਤ ਸੰਪਤਿ ਬਿਖਿਆ ਰਸ ਭੋਗਵਤ ਨਹੁ ਨਿਬਹਤੁ ਜਮ ਕੈ ਪਾਥ ॥ ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤੁ ॥੧॥ ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥ ਨਾਨਕ ਦੀਨ ਧੁਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥

ਕੇਦਾਰਾ ਮਹਲਾ ੫ ਘਰੁ ੫

ੴ ਸਤਿਗੁਰ ਪ੍ਰਸਾਦਿ ॥

ਬਿਸਰਤ ਨਾਹਿ ਮਨ ਤੇ ਹਰੀ ॥ ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥ ਬੁੰਦ ਕਹਾ

ਤਿਆਗਿ ਚਾਤ੍ਰਕ ਮੀਨ ਰਹਤ ਨ ਘਰੀ ॥ ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥ ਮਹਾ ਨਾਦ ਕੁਰੋਕ ਮੋਹਿਓ ਬੇਧਿ ਤੀਖਨੁ ਸਰੀ ॥ ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥ ਕੇਦਾਰਾ ਮਹਲਾ ੫ ॥ ਪ੍ਰੀਤਮ ਬਸਤ ਰਿਦ ਮਹਿ ਖੋਰ ॥ ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥ ਅਧਿਕ ਗਰਤੁ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥ ਸੰਤਸੰਗਿ ਹਰਿ ਚਰਨੁ ਬੋਹਿਥ ਉਧਰਤੇ ਲੈ ਮੋਰ ॥੧॥ ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥ ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥ ਕੇ-ਦਾਰਾ ਮਹਲਾ ੫ ॥ ਰਸਨਾ ਰਾਮ ਰਾਮ ਬਖਾਨੁ ॥ ਗੁਨ ਗੋਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥ ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥ ਮਿਥਨੁ ਮੋਹ ਦੁਰੰਤ ਆਸਾ ਝੂਠੁ ਸਰੂਪਰ ਮਾਨੁ ॥੧॥ ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥ ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥ ਕੇ-ਦਾਰਾ ਮਹਲਾ ੫ ॥ ਹਰਿ ਕੋ ਨਾਮ ਕੋ ਆਧਾਰੁ ॥ ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹ-ਾਰੁ ॥ ਰਹਾਉ ॥ ਕਰਿ ਅਨੁਗ੍ਰਹੁ ਆਪਿ ਰਾਖਿਓ ਨਹੁ ਉਪਜਤਉ ਬੇਕਾਰੁ ॥ ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤੁ ਨਹੁ ਸੰਸਾਰੁ ॥੧॥ ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥ ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥ ਕੇਦਾਰਾ ਮਹਲਾ ੫ ॥ ਹਰਿ ਕੋ ਨਾਮ ਬਿਨੁ ਪ੍ਰਿਗੁ ਸੋਤੁ ॥ ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤੁ ਜੀਵਨੁ ਹੋਤੁ ॥ ਰਹਾਉ ॥ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤੁ ॥ ਆਠ ਪਹਰ ਮਹਾ ਸੁਮੁ ਪਾਇਆ ਜੈਸੇ ਬਿਰਖ ਜੰਤੀ ਜੋਤੁ ॥੧॥ ਤਜਿ ਗੋਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤੁ ॥ ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤੁ ॥੨॥੫॥੧੩॥

kedara mehla 5.

jar bin yanam akarath yat.

te gopal an rang rachat mithi-a pajirat kjat. raja-o.

Dhan yoban sampe sukj bjogve sang na nibhat mat.

marig tarisna dekj rachi-o bavar darum chha-i-a rang rat. ॥1॥

man moh maja mad mohat kam kroDh ke kjat.

kar geh lejo das Nanak ka-o parabh yi-o jo-e sajat. ॥2॥5॥7॥

kedara mehla 5.

jar bin ko-e na chalas sath.

dina nath karunapat su-ami anatha ke nath. raja-o.

sut sampat bikji-a ras bjogvat nah nibhat yam ke path.

nam niDhan ga-o gun gobind uDhar sagar ke kjat. ॥1॥

saran samrath akath agocjar jar simrat dukj lath.

Nanak din Dhur yan ba<sup>N</sup>chhat mile likjat Dhur

math. ॥2॥6॥8॥

kedara mehla 5 ghar 5

ik-o<sup>N</sup>kar satgur parsad.

bisrat naji man te jari.

ab ih parit maja parabal bha-i an bikje yari. raja-o.

bund kaja ti-ag chatrik min rajat na ghari.

Página 1121

gun gopal ucjar rasna tev e pari. ॥1॥

maja nad kurank mohi-o beDh tikjan sari.

parabh charan kamal rasal Nanak gath baDh Dhari. ॥2॥1॥9॥

kedara mehla 5.

paritam basat rid meh kjour.

bharam bjit nivar thakur geh lejo apni or. ॥1॥ raja-o.

aDhik garat sansar sagar kar da-i-a charaju Dhor.

satsang jar charan bojith uDhrate le mor. ॥1॥

garabh kunt meh yineh Dhari-o naji bikje ban meh jor.

jar sakat saran samrath Nanak an naji nijor. ॥2॥2॥10॥

kedara mehla 5.

rasna ram ram bakjan.

gun gopal ucjar din ren bha-e kalmal jan. raja-o.

ti-ag chalna sagal sampat kal sir par yan.

mithan moh durant asa yhuth sarpar man. ॥1॥

sat purakj akal murat ride Dharaju Dhi-an.

nam niDhan labh Nanak basat ih parvan. ॥2॥3॥11॥

kedara mehla 5.

jar ke nam ko aDhar.

kal kales na kachh bi-ape satsang bi-uhar. raja-o.

kar anugraju ap rakji-o nah upeta-o bekar.

yis parapat jo-e simre tis dajat nah sansar. ॥1॥

sukj mangal anand jar jar parabh charan amrit sar.

Nanak das samagati tere santna ki chhar. ॥2॥4॥12॥

kedara mehla 5.

jar ke nam bin Dharig sarot.

yivan rup bisar yiveh tih kat yivan jot. raja-o.

kjat pit anek binyan yese bjar bajak kjet.

ath pajar maja saram pa-i-a yese birakj yanti yot. ॥1॥

te gopal ye an lage se bajo parkari rot.

kar yor Nanak dan mage jar rakja-o kanth parot. ॥2॥5॥13॥

**Kedara, Mejl *Guru* Aryan, Quinto Canal Divino.**

Sin el Señor, la vida es desperdiciada en su totalidad.

Sí, vano es comer y vestirse si nos alejamos de Dios, y nos enamoramos del otro. (Pausa)

Uno acumula riquezas, se embellece y regocija, pero ni una pizca de todo esto se va con uno.

Sí, uno está enamorado de un espejismo, así como la pasajera sombra del árbol. (1)

Vive uno intoxicado con el licor del ego y el deseo, cayendo en la trampa de la lujuria y el enojo. Oh Dios sé mi Esposo y llévame de la mano. (2-5-7)

**Kedara, Mejl *Guru* Aryan, Quinto Canal Divino.**

Nada se va contigo excepto tu Dios. Sí, tu Dios es el Soporte de aquél que no lo tiene, el Señor de Misericordia, el Único Refugio del pobre. (Pausa)

La riqueza, nuestros hijos, el gozar de los vicios, nada de esto tiene algún valor en el sendero de la muerte. Alaba entonces a tu Dios y habita en el Nombre del Señor, el Tesoro de Éxtasis, para que seas llevado a través de terrible mar de las existencias. (1)

El Insondable e Imperceptible Señor, es capaz de darnos Refugio a todos, sí, Contemplándolo uno se libera de sus aflicciones.

Dice *Nanak*, yo, Tu desvalido Sirviente, busca sólo el Polvo que Tus Santos han pisado, pero seré bendecido sólo si ese es el destino que traigo marcado en mi frente. (2-6-8)

**Un Dios Creador Universal, por la Gracia del Verdadero *Guru*.**

**Kedara, Mejl *Guru* Aryan, Quinto Canal Divino.**

Ahora ya no me olvido de mi Dios dentro de mi ser.

Sí, Su Amor es tan fuerte que ha extinguido todas mis aflicciones. (Pausa)

¿Cómo puede estar el *Chatrik* sin su gota *Svanti*?, ¿cómo el pez puede vivir por un momento sin agua? **P. 1121.**

Así mi lengua recita la Alabanza del Señor, esto se ha vuelto ya parte de mi naturaleza. (1)

El ciervo es atravesado por las filosas flechas, engañado con notas de música.

Así estoy con los Pies de Loto del Señor, y Los alabo para siempre. (2-1-9)

**Kedara, Mejl *Guru* Aryan, Quinto Canal Divino.**

Oh Amor, mi corazón tiene un gran vacío, destruye entonces la pared de dudas entre Tú y yo y sosteniéndome con Tu Mano Bendita, haz que sólo vea hacia Tí. (1-Pausa)

Insondable es la profundidad de la vida en el mar, por favor llévame a través por Misericordia.

Deja que Tus Pies sean mi Barco, oh Santo Barquero y así, sálvame Tú, oh Dios. (1)

Quien me protegió en el fuego del vientre, también me puede salvar en el mar de las pasiones. Sí, nuestro Dios es Digno de dar Refugio, no hay nada ni nadie en quien uno se pueda apoyar. (2-2-10)

**Kedara, Mejl *Guru* Aryan, Quinto Canal Divino.**

Oh mis labios, reciten siempre la Alabanza del Señor. Sí, canten siempre las Alabanzas de su Dios, para que sean liberados de las consecuencias de sus errores. (1-Pausa)

Acuérdate siempre, oh ser humano, que la muerte merodea sobre tu cabeza y que cuando tengamos que ir, vamos a dejar todas nuestras riquezas. Falsos son nuestros apegos, nuestras esperanzas terminan en el vicio, así que considéralas totalmente falsas e ilusorias. (1)

Entona tu ser en el Ser Eterno, en el *Purusha* Verdadero y sé bendecido con el Tesoro del Nombre, pues esto es lo único que le place a tu Dios. (2-3-11)

**Kedara, Mejl *Guru* Aryan, Quinto Canal Divino.**

Me apoyo sólo en el Nombre del Señor.

Ya no me afligen las penas y el dolor, ahora me relaciono únicamente con los Santos. (Pausa)

El Señor Mismo en Su Misericordia nos salva, los errores ya no crecen más en mí.

El que logra llegar hasta Él, el que medita en Él, a ese ser el mundo entero no lo puede tocar. (1)

Aprende que los Pies del Señor, son Néctar Dulce, sí, el Señor te bendice con Paz, Bondades y Éxtasis. *Nanak*, oh Dios, busca Tu Refugio y se convierte en el polvo sobre el que Tus Santos pisan. (2-4-12)

**Kedara, Mejl *Guru* Aryan, Quinto Canal Divino.**

Lo que uno escucha sin el Nombre del Señor está podrido.

¿De qué sirve esa vida que se olvida de la Vida de toda vida? (Pausa)

Uno come de todo como asno, esa bestia de carga hace grandes esfuerzos día y noche, como el buey atado a la prensa del aceite. (1)

El que abandona a Dios, apegándose al otro, sufre inmensamente en el final.

Con las palmas juntas, *Nanak* reza, oh Dios, tómame en Tu Amoroso Abrazo. (2-5-13)

ਕੇਦਾਰਾ ਮਹਲਾ ੫ ॥ ਸੰਤਹ ਧੂਰਿ ਲੇ ਮੁਖਿ ਮਲੀ ॥ ਗੁਣਾ ਅਚਤ ਸਦਾ ਪੁਰਨੁ ਨਹ ਦੋਖ ਬਿਆਪਹਿ ਕਲੀ ॥ ਰਹਾਉ ॥ ਗੁਰ ਬੈਚਨਿ ਕਾਰਜੁ ਸਰਬ ਪੁਰਨ ਈਤ ਉਤੁ ਨ ਹਲੀ ॥ ਪ੍ਰਭੁ ਏਕ ਅਨਿਕ ਸਰਬੋਤੁ ਪੁਰਨ ਬਿਖੈ ਅਗੁਨਿ ਨ ਜਲੀ ॥੧॥ ਗਹਿ ਭੁਜਾ ਲੀਨੈ ਦਾਸੁ ਅਪਨੁ ਜੋਤਿ ਜੋਤੀ ਰਲੀ ॥ ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥ ਕੇਦਾਰਾ ਮਹਲਾ ੫ ॥

ਹਰਿ ਕੇ ਨਾਮ ਕੀ ਮਨੁ ਰੁਚੈ ॥ ਕੋਟਿ ਸਾਂਤਿ ਅਨੰਦ ਪੁਰਨ ਜਲਤੁ ਛਾਤੀ ਬੁਝੈ ॥ ਰਹਾਉ ॥ ਸੰਤ ਮਾਰਗਿ ਚੱਲਤ ਪਾਨੀ ਪਤਿਤੁ ਉਧਰੈ ਮੁਚੈ ॥ ਰੇਨੁ ਜਨ ਕੀ ਲਗੀ ਮਸਤਕਿ ਅਨਿਕ ਤੀਰਥ ਸੁਚੈ ॥੧॥ ਚਰਨੁ ਕਮਲ ਧਿਆਨ ਭੀਤਰਿ ਘਟਿ ਘਟਹਿ ਸੁਆਮੀ ਸੁਝੈ ॥ ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥੨॥੭॥੧੫॥

ਕੇਦਾਰਾ ਛੰਤ ਮਹਲਾ ੫ ੴ ਸਤਿਗੁਰ ਪ੍ਰਸਾਦਿ ॥ ਮਿਲੁ ਮੇਰੇ ਪ੍ਰੀਤਮੁ ਪਿਆਰਿਆ ॥ ਰਹਾਉ ॥ ਪੂਰਿ ਰਹਿਆ ਸਰਬੋਤੁ ਮੈ ਸੇ ਪੁਰਖੁ ਬਿਧਾਤਾ ॥ ਮਾਰਗੁ ਪ੍ਰਭੁ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥ ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿ-ਹਾਲਿਆ ॥ ਜੋ ਸਰਨੀ ਆਵੈ ਸਰਬੁ ਸੁਖ ਪਾਵੈ ਤਿਲੁ ਨਹੀ ਭੰਨੈ ਘਾਲਿਆ ॥ ਹਰਿ ਗੁਣ ਨਿਧਿ ਗਾਏ ਸਹਜੁ ਸੁਭਾਏ ਪ੍ਰੇਮ ਮਹਾ ਰਸ ਮਾਤਾ ॥ ਨਾਨਕ ਦਾਸੁ ਤੇਰੀ ਸਰਣਾਈ ਤੁ ਪੁਰਨੁ ਪੁਰਖੁ ਬਿਧਾਤਾ ॥੧॥ ਹਰਿ ਪ੍ਰੇਮ ਭੁਗਤਿ ਜਨੈ ਬੋਧਿਆ ਸੇ ਆਨ ਕਤ ਜਾਹੀ ॥ ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥ ਹਰਿ ਬਿਨੁ ਕਿਉ ਰਹੀਐ ਦੂਖ ਕਿੰਨਿ ਸਹੀਐ ਚਾਤ੍ਰਿਕ ਬੰਦੁ ਪਿਆਸਿਆ ॥ ਕਬ ਰੈਨਿ ਬਿਹਾਵੈ ਚਕਵੀ ਸੁਖ ਪਾਵੈ ਸੁਰਜ ਕਿਰਣਿ ਪ੍ਰਗਾਸਿਆ ॥ ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨੁਦਿਨੁ ਹਰਿ ਗੁਣ ਗਾਹੀ ॥ ਨਾਨਕ ਦਾਸੁ ਕਹੈ ਬੇਨੰਤੀ ਕਤੁ ਹਰਿ ਬਿਨੁ ਪ੍ਰਾਣ ਟਿਕਾਹੀ ॥੨॥ ਸਾਸ ਬਿਨਾ ਜਿਉ ਦੋਹਰੀ ਕਤੁ ਸਭਾ ਪਾਵੈ ॥ ਦਰਸ ਬਿਹੂਨਾ ਸਾਧ ਜਨੁ ਬਿਨੁ ਟਿਕਣੁ ਨ ਆਵੈ ॥ ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨੁ ਕਮਲ ਮਨੁ ਬੋਧਿਆ ॥ ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥ ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥ ਹੋਹੁ ਕ੍ਰਿਪਾਲ ਨਾਨਕ ਕੋ ਸੁਆਮੀ ਹਰਿ ਚਰਨਹੁ ਸੰਗਿ ਸੁਮਾਵੈ ॥੩॥ ਖੋਜਤ ਖੋਜਤ ਪ੍ਰਭੁ ਮਿਲੈ ਹਰਿ ਕਰੁਣਾ ਧਾਰੇ ॥ ਨਿਰਗੁਣੁ ਨੀਚੁ ਅਨਾਥੁ ਮੈ ਨਹੀ ਦੋਖ ਬੀਚਾਰੇ ॥ ਨਹੀ ਦੋਖ ਬੀਚਾਰੇ ਪੁਰਨੁ ਸੁਖ ਸਾਰੇ ਪਾਵਨੁ ਬਿਰਦੁ ਬਖਾਨਿਆ ॥ ਭਗਤਿ ਵਛਲੁ ਸੁਨਿ ਅੰਚਲੁ ਗਹਿਆ ਘਟਿ ਘਟਿ ਪੂਰ ਸੁਮਾਨਿਆ ॥ ਸੁਖ ਸਾਗਰੇ ਪਾਇਆ ਸਹਜੁ ਸੁਭਾਇਆ ਜਨਮ ਮਰਨੁ ਦੋਖ ਹਾਰੇ ॥ ਕਰੁ ਗਹਿ ਲੀਨੈ ਨਾਨਕ ਦਾਸੁ ਅਪਨੈ ਰਾਮ ਨਾਮ ਉਰਿ ਹਾਰੇ ॥੪॥੧॥

ਰਾਗੁ ਕੇਦਾਰਾ ਬਾਣੀ ਕਬੀਰੁ ਜੀਉ ਕੀ ੴ ਸਤਿਗੁਰ ਪ੍ਰਸਾਦਿ ॥ ਉਸਤਤਿ ਨਿੰਦਾ ਦੇਉ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮਰਤਿ ਭਗਵਾਨਾ ॥੧॥ ਤੇਰਾ ਜਨੁ ਏਕੁ ਆਧੁ ਕੋਈ ॥ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੈ ਸੋਈ ॥੧॥ ਰਹਾਉ ॥ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹੁ ਤੇਰੀ ਸਭ ਮਾਇਆ ॥ ਚਉਥੇ ਪਦ ਕਉ ਜੋ ਨਰੁ ਚੀਨੈ ਤਿਨੁ ਹੀ ਪਰਮ ਪਦੁ ਪਾਇਆ ॥੨॥

kedara mehla 5.
santeh **D**hur le mukj mali.
gura achut sadā puran nah dokj bi-apaji kali.
raja-o. gur bachan kare sarab puran it ut na jali.
parabh ek anik sarbat puran bikje agan na yali.
॥1॥ geh bhuya lino das apno yot yoti rali.
parabh charan saran anath a-i-o Nanak jar sang chali.
॥2॥6॥14॥
kedara mehla 5.

Página 1122

jar ke nam ki man ruche.
kot saⁿt anand puran yalat **ch**hati buyhe.
raja-o. sant marag chalat parani patit u**D**hre mucho.
ren yan ki lagi mastak anik tirath suche.
॥1॥ charan kamal **D**hi-an bjitār ghat ghateh su-ami suyhe.
saran dev apar Nanak bajur yam naji luyhe.
॥2॥7॥15॥
kedara **ch**hant mehla 5
ik-oⁿkar satgur parsad.
mil mere paritam pi-ari-a.
raja-o. pur raji-a sarbatar me so purakj bi**D**hata.
marag parabh ka jar ki-a santan sang yata.
santan sang yata purakj bi**D**hata ghat ghat nadar nihali-a.
yo sarni ave sarab sukj pave til naji bhanne ghali-a.
jar gun ni**D**h ga-e sahy subha-e parem maja ras mata.
Nanak das teri sarna-i tu puran purakj bi**D**hata.
॥1॥ jar parem bhagat yan be**D**hi-a se an kat yaji.
min bichjoha na saje yal bin mar paji.
jar bin ki-o raji-e dukj kin saji-e chatrik bund pi-asi-a.
kab ren bihave chakvi sukj pave sure kiran pargasi-a.
jar dasar man laga dinas sabhaga an-din jar gun gaji.
Nanak das kaje benanti kat jar bin paran tikaji.
॥2॥ sas bina yi-o deuri kat sobha pave.
dasar bihuna sa**D**h yan kjin tikan na ave.
jar bin yo rahna narak so sahna charan kamal man be**D**hi-a.
jar rasik beragi nam liv lagi kataju na ya-e nikje**D**hi-a.
jar si-o ya-e milna sa**D**hsang rahna so sukj ank na mave.
johu kirpal Nanak ke su-ami jar charnah sang samave.
॥3॥ kjoyat kjoyat parabh mile jar karuna **D**hare.
nirgun nich anath me naji dokj bichare.
naji dokj bichare puran sukj sare pavan birad bakjani-a.
bhagat vachhal sun anchlo gaji-a ghat ghat pur samani-a.
sukj sagro pa-i-a sahy subha-i-a yanam maran dukj jare.
kar geh line Nanak das apne ram nam ur jare.
॥4॥1॥

Página 1123

rag kedara bani kabir yi-o ki
ik-oⁿkar satgur parsad.
ustat ninda do-u bibaryit teaju man abjimana.
loha kanchan sam kar yaneh te murat bhagvana.
॥1॥ tera yan ek a**D**h ko-i.
kam kro**D**h lobh moh bibaryit jar pad chinⁿe so-i.
॥1॥
raja-o.
re gun tam gun sat gun kaji-e ih teri sabh ma-i-a.
cha-uthe pad ka-o yo nar chinⁿe tinⁿ hi param pad pa-i-a.
॥2॥

**Kedara, Mejl *Guru* Aryan, Quinto Canal Divino.**

Me he untado el Polvo de los Pies de los Santos en mi frente y estoy bendecido por el Eternamente Virtuoso y Siempre Perfecto Señor, el dolor ya no me aflige aún en la Era de *Kali*. (Pausa)
Estoy totalmente satisfecho a través de la Palabra del *Guru* y mi mente ya no vacila más.
Sí, aquél que puede ver en todo al Dios Perfecto, El que llena todos los espacios, a él el fuego de sus pasiones ya no lo consume más. (1)
El Señor sostiene de la mano a Su Sirviente y su luz la inmerge en la Suya Propia.
Oh Dios, yo, el pobre huérfano, he buscado el Refugio de Tus Pies, y camino siempre en Tu Voluntad. (2-6-14)

**Kedara, Mejl *Guru* Aryan, Quinto Canal Divino.**

**P. 1122.**

Si la mente añora el Nombre del Señor, uno es bendecido con Inmensa Paz y Perfecto Éxtasis y así el fuego interior es sofocado. (Pausa)
Sí, andando por el Sendero de los Santos, millones de seres malvados son salvados y aquél que aplica el Polvo de los Pies de los Santos en su frente, logra el Mérito de haberse bañado en miles de lugares de peregrinaje. (1)
Si uno está entonado en los Pies de Loto, uno logra ver al Señor en todos los corazones.
*Nanak* ha buscado el Refugio de su Dios Infinito y a él *Yama*, el mensajero de la muerte, no lo aterroriza más. (2-7-15)

**Un Dios Creador Universal, por la Gracia del Verdadero *Guru*.**

**Kedara Chhant, Mejl *Guru* Aryan, Quinto Canal Divino.**

Encuéntrame, oh Dios Bienamado. (Pausa)
Sí, Tú lo llenas todo por todas partes, eres mi Único Señor Creador.
Tú Mismo señalas Tu Camino, pero sólo eres conocido a través de los Santos y conociéndote de esta manera, oh mi Señor Creador, eres visto en cada corazón.
El que se postra a Tus Pies, obtiene Bondades, pues aún una sola pizca de nuestras acciones es recompensada por Ti.
Sí, aquél que canta Tu Alabanza, oh Tesoro de Virtud, de forma espontánea, es imbuido en la Grandiosa Esencia de tu Amor.
*Nanak* sólo busca Tu Refugio pues eres Tú el Único Señor Creador, el Ser Perfecto. (1)
El que es flechado con la Amorosa Adoración de Dios, ese ser no va con otro.
Así como el pez muere fuera del agua, así Tu Devoto muere sin Ti. ¿Cómo puede uno estar sin Ti, oh Dios?, ¿cómo puede el pájaro *Chatrik* vivir sin la gota *Svanti* de las alturas?
El *Chakvi* añora toda la noche, deseando que la noche pase pronto para poder ver el esplendor de su amado sol. Así mi mente añora Tu Visión, y afortunado será para mí ese día en el que pueda cantar Tu Alabanza.
Reza *Nanak*, oh Dios, eres mi Respiración Vital, ¿cómo podría estar sin Ti? (2)
Así como el cuerpo sin respiración no sirve para nada, así el Santo tampoco logra la Paz sin tener la Visión de Dios.
El estar sin Dios significa sufrir el terrible dolor de la oscuridad de la conciencia. Mi mente es atravesada por la flecha de Sus Pies de Loto.

Asceta, pero en total Desapego está nuestro Dios al Cual uno está entonado a través del Nombre, la verdad es que nadie puede negar a Dios. Encontrar a Dios, es habitar en la *Saad Sangat*, la Sociedad de los Santos, esto trae una Paz con tal Dicha, que uno no puede contener su propio ser.

Ten Compasión de mí, oh Maestro de *Nanak*, para que me innerja en el Amor del Loto de Tus Pies. (3)
Buscando y buscando uno encuentra a su Dios, sí, El es Compasivo con el buscador.

Me encuentro sin Méritos, sin alcurnia de ningún tipo y sin soporte, pero a Dios no le importan mis desventajas.
Sí, El no toma en cuenta mis minusvalías y me bendice con el Éxtasis Perfecto. Todos proclaman que Su Naturaleza es la de hacer el Bien.

También escucho que Él es el Amante de Sus Devotos, así que me aferro a Su Túnica y Lo veo llenando y fundido en todos los corazones.

Y así llego hasta El, Océano de Éxtasis, de forma totalmente espontánea, sobreponiéndome al dolor de haber ido a través de nacimientos y muertes.

El ha hecho de *Nanak* Su Esclavo, llevándolo de la mano, y él ha entretejido como adorno de guirnaldas al Señor en su corazón. (4-1) **P. 1123.**

**Un Dios Creador Universal, por la Gracia del Verdadero *Guru*.**

**Rag Kedara, Palabras del Bhakta Kabir yi.**

Aquél que no lo mueve ni la alabanza ni la crítica, controla su ego y la proyección del mismo, él ve al oro y al hierro de igual forma. Esa en verdad es la Encarnación de Dios. (1)
Oh Dios, excepcional es el que siente que pertenece a Ti. Ese ser hace a un lado su lujuria, su enojo, avaricia y apego y llega a conocer el Estado Divino. (1-Pausa)
Oh Dios, las tres modalidades, *Rayásica*, *Tamásica* y *Sátvika*, son simplemente una expresión de Tu Infinito Poder. Pero sólo alcanza el Estado Supremo de Éxtasis, aquél que conoce el Cuarto Estado de Entonación en Ti. (2)



ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹ-ਕਾਮਾ ॥ ਤ੍ਰਿਸਨਾ ਅਰੁ ਮਾਇਆ ਭ੍ਰਮ ਚੂਕਾ ਚਿ-ਤਵਤ ਆਤਮ ਰਾਮਾ ॥੩॥ ਜਿਹ ਮੰਦਰਿ ਦੀਪਕ ਪਰਗਾਸਿਆ ਅੰਧਕਾਰੁ ਤਹੁ ਨਾਸਾ ॥ ਨਿਰਭਉ ਪੁਰਿ ਰਹੇ ਭ੍ਰਮ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗੁ ਸੁਪਾਰੀ ॥ ਸੰਤਹੁ ਬਨਜਿਆ ਨਾਮੁ ਗੋਬਿੰਦ ਕਾ ਅਸੀ ਖੋਪ ਹਮਾਰੀ ॥੧॥ ਹਰਿ ਕੇ ਨਾਮੁ ਕੇ ਬਿਆਪਾਰੀ ॥ ਹੀਰਾ ਹਾਥਿ ਚੜਿਆ ਨਿਰਮਲਕੁ ਛੁਟਿ ਗਈ ਸਸਾਰੀ ॥੧॥ ਰਹਾਉ ॥ ਸਾਚੇ ਲਾਏ ਤੁਓ ਸਚ ਲਾਗੇ ਸਾਚੇ ਕੇ ਬਿਉਹਾਰੀ ॥ ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥ ਆਪਹਿ ਰਤਨ ਜਵਾਹਰ ਮਾਨਿਕ ਆਪੇ ਹੋ ਪਾਸਾਰੀ ॥ ਆਪੇ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥ ਮਨੁ ਕਰਿ ਬੋਲੁ ਸੁਰਤਿ ਕਰਿ ਪੈਡਾ ਗਿਆਨ ਗੰਨਿ ਭਰਿ ਡਾਰੀ ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੋਪ ਹਮ-ਾਰੀ ॥੪॥੨॥ ਰੀ ਕਲਵਾਰਿ ਗਵਾਰਿ ਮੁਢੁ ਮਤਿ ਉਲਟੈ ਪੁਵਨ ਫਿਰਾਵਉ ॥ ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥ ਬੋਲਹੁ ਭਈਆ ਰਾਮੁ ਕੀ ਦਹਾਈ ॥ ਪ੍ਰੀਵਹੁ ਸੰਤ ਸਦਾ ਮਤਿ ਦੁਕਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥ ਭੈ ਬਿਚਿ ਭਾਉ ਭਾਇ ਕਉ ਬੁਝਹਿ ਹਰਿ ਰਸੁ ਪਾਵੈ ਭਾਈ ॥ ਜੇਤੇ ਘਟ ਅੰਮ੍ਰਿਤੁ ਸਭੁ ਹੀ ਮਹਿ ਭਾਵੈ ਤਿਸਹਿ ਪੀਆਈ ॥੨॥ ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥ ਤਿਕਟੀ ਛੁਟੈ ਦਸਵਾ ਦਰੁ ਖਲੈ ਤਾ ਮਨੁ ਖੀਵਾ ਭਾਈ ॥੩॥ ਅਭੈ ਪਦ ਪੁਰਿ ਤ੍ਰਾਪੈ ਤਹੁ ਨਾਸੇ ਕਹਿ ਕਬੀਰੁ ਬੀਚਾਰੀ ॥ ਉਬਟ ਚਲਤੇ ਇਹੁ ਮੁਦ ਪਾਇਆ ਜੈਸੇ ਖੰਦ ਖਮਾਰੀ ॥੪॥੩॥ ਕਾਮ ਕੁਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥ ਫੂਟੀ ਆਖੈ

ਕਛੁ ਨ ਸੁਝੈ ਬੁਝਿ ਮੁਏ ਬਿਨੁ ਪਾਨੀ ॥੧॥ ਚਲਤੁ ਕੂੜੈ ਟੇਢੈ ਟੇਢੈ ਟੇਢੈ ॥ ਅਸਤਿ ਚਰਮ ਬਿਸਟਾ ਕੇ ਮੁਦ ਦੁਰਗਧ ਹੀ ਕੇ ਬੋਢੈ ॥੧॥ ਰਹਾਉ ॥ ਰਾਮੁ ਨ ਜਪਹੁ ਕਵਨ ਭ੍ਰਮ ਭੁਲੈ ਤੁਮ ਤੇ ਕਾਲੁ ਨ ਦੁਰੈ ॥ ਅਨਿਕ ਜਤਨੈ ਕਰਿ ਇਹੁ ਤਨੁ ਰਾਖਹੁ ਰਹੈ ਅਵਸਥਾ ਪੂਰੈ ॥੨॥ ਆਪਨ ਕੀਆ ਕਛੁ ਨ ਹਵੈ ਕ੍ਰਿਆ ਕੇ ਕੋਰੈ ਪਰਾਨੀ ॥ ਜਾ ਤਿਸੁ ਭਾਵੈ ਸਤਿਗੁਰੁ ਭਟੈ ਏਕੈ ਨਾਮੁ ਬਖਾਨੀ ॥੩॥ ਬਲੁਆ ਕੇ ਘਰੁਆ ਮਹਿ ਬਸਤੇ ਫੁਲਵਤੁ ਦਹੁ ਅਇਆਨੈ ॥ ਕਹੁ ਕਬੀਰ ਜਿਹੁ ਰਾਮੁ ਨ ਚੇਤਿਓ ਬੁਝੈ ਬਹੁਤੁ ਸਿਆਨੈ ॥੪॥੪॥ ਟੇਢੀ ਪਾਗੁ ਟੇਢੇ ਚਲੈ ਲਾਗੈ ਬੀਰੈ ਖਾਨੁ ॥ ਭਾਉ ਭਗਤਿ ਸਿਉ ਕਾਜੁ ਨ ਕਛੁਐ ਮੇਰੇ ਕਾਮੁ ਦੀਵਾਨੁ ॥੧॥ ਰਾਮੁ ਬ੍ਰਿਸਾਰਿਓ ਹੈ ਅਭਿਮਾਨਿ ॥ ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥੧॥ ਰਹਾਉ ॥ ਲਾਲਚ ਝੁਠ ਬਿਕਾਰ ਮਹਾ ਮਦ ਇਹੁ ਬਿਧਿ ਅਉਧੁ ਬਿਹਾਨਿ ॥ ਕਹਿ ਕਬੀਰ ਅੰਤ ਕੀ ਬੇਰ ਆਇ ਲਾਗੈ ਕਾਲੁ ਨਿਦਾਨਿ ॥੨॥੫॥ ਚਾਰਿ ਦਿਨ ਅਪੁਨੀ ਨਉਬੁਤਿ ਚਲੈ ਬਜਾਇ ॥ ਇਤਨਕੁ ਖਟੀਆ ਗਠੀਆ ਮਟੀਆ ਸੁਗਿ ਨੁ ਕਛੁ ਲੈ ਜਾਇ ॥੧॥ ਰਹਾਉ ॥ ਦਿਹਰੀ ਬੈਠੀ ਮਿਹਰੀ ਰੁਵੈ ਦੁਆਰੈ ਲਉ ਸੁਗਿ ਮਾਇ ॥ ਮਰਹਟ ਲਾਗੁ ਸਭੁ ਲਾਗੁ ਕੁਟੰਬੁ ਮਿਲਿ ਹੋਸੁ ਇਕੋਲਾ ਜਾਇ ॥੧॥ ਵੈ ਸੁਤ ਵੈ ਬਿਤੁ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥ ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥

ਰਾਗੁ ਕੇਦਾਰਾ ਬਾਣੀ ਰਵਿਦਾਸ ਜੀਉ ਕੀ ਾਉ ਸਤਿਗੁਰ ਪ੍ਰਸਾਦਿ ॥ ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੈ ਨਾਹਿ ॥ ਚਰਨਾਰਬਿੰਦ ਨੁ ਕਥਾ ਭਾਵੈ ਸੁਖਚ ਤੁਲਿ ਸਮਾਨਿ ॥੧॥ ਰੇ ਚਿਤ ਚੇਤਿ ਚੇਤੁ ਅਚੇਤੁ ॥ ਕਾਹੇ ਨ ਬਾਲਮੀਕਹਿ ਦੇਖੁ ॥ ਕਿਸੁ ਜਾਤਿ ਤੇ ਕਿਹੁ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥੧॥ ਰਹਾਉ ॥

tirath barat nem such sanyam sada raje nihkama. tarisna ar ma-i-a **bh**aram chuka chitvat atam rama. ॥3॥ yih mandar **dip**ak pargasi-a an**Dh**kar tah nasa. nir**bha**-o pur raje **bh**aram **bh**aga kaji kabir yan dasa. ॥4॥1॥ kinhi banyi-a ka<sup>N</sup>si ta<sup>N</sup>ba kinhi la-ug supari. santaju banyi-a nam gobid ka esi **kj**ep jamari. ॥1॥ jar ke nam ke bi-apari. hira jath charji-a nirmolak **chh**ut ga-i sansari. ॥1॥ raja-o. sache la-e ta-o sach lage sache ke bi-uhari. sachi basat ke **bjar** chala-e pajuche ya-e **bh**andari. ॥2॥ ap<sup>eh</sup> ratan yavajar manik ape he pasari. ape dah dis ap chalave nihchal he bi-apari. ॥3॥ man kar bel surat kar peda gi-an gon **bjar** dari. kajat kabir sunhu re santaju nibji **kj**ep jamari. ॥4॥2॥ ri kalvar gavar mud**h** mat ulto pavan firava-o. man matvar mer sar **bhathi** amrit **Dhar** chu-ava-o. ॥1॥ bolhu **bha**-i-a ram ki duha-i. pivhu sant sada mat **durlabh** sehye pi-as buy**ha**-i. ॥1॥ raja-o. **bhe** bich **bha**-o **bha**-e ko-u buy**heh** jar ras pave **bha**-i. yete **ghat** amrit **sabh** hi meh **bhave** tiseh pi-a-i. ॥2॥ nagri eke na-o darvee **Dh**avat bare raja-i. tarikuti **chh**ute dasva dar **kjul**<sup>h</sup>e ta man **kj**iva **bha**-i. ॥3॥ ab**he** pad pur tap tah nase kaji kabir bichari. ubat chalante ih mad pa-i-a yese **kjo**<sup>N</sup>d **kj**umari. ॥4॥3॥ kam kro**Dh** tarisna ke line gat naji eke yani. futi **akj**e **kachhu** na suy**he** bud mu-e bin pani. ॥1॥

Página 1124

chalaṭ kaṭ **ted**he **ted**he **ted**he. asaṭ charam bista ke munde **durganDh** hi ke bed**he**. ॥1॥ raja-o. ram na yapaju kavan **bh**aram **bh**ule tum te kal na **ḍ**ure. anik yaṭan kar ih taṇ **ra**kjo raje avastha pure. ॥2॥ apan ki-a **kachhu** na jove ki-a ko kare parani. ya tis **bhave** satgur **bh**ete eko nam bakjani. ॥3॥ balu-a ke **gh**aru-a meh baste fulvaṭ de a-i-ane. kajo kabir yih ram na cheti-o bude bajaṭ si-ane. ॥4॥4॥ **ted**hi pag **ted**he chale lage bire **kj**an. **bha**-o **bh**agaṭ si-o ke na **kachhu**-e mero kam **ḍ**ivan. ॥1॥ ram bisari-o he abjiman. kanik kamni maja sundri pek**j** pek**j** sach man. ॥1॥ raja-o. lalach **yhuth** bikar maja mad ih bi**Dh** a-o**Dh** bihan. kaji kabir aṇṭ ki ber a-e ligo kal niḍan. ॥2॥5॥ cjar **ḍ**in apni na-ubat chale bea-e. itnak **kj**ati-a gath**i**-a mati-a sang na **kachh** le ya-e. ॥1॥ raja-o. di**h**ri beth**i** mihri rove **ḍ**u-are la-o sang ma-e. marjat lag **sabh** log kutamb mil jans ikela ya-e. ॥1॥ ve suṭ ve biṭ ve pur patan bajur na **dekj**e a-e. kajat kabir ram ki na simraju yanam akarath ya-e. ॥2॥6॥ rag kedara ba**ṇi** ravidas yi-o ki ik-o<sup>N</sup>kar satgur parsad. **kj**at karam kul sanyugaṭ he jar **bh**agaṭ hirde naji. charnarbind na katha **bhave** supach tuḷ saman. ॥1॥ re chit chet chet achet. kaje na balmikaji **dekj**.

kis yaṭ te kih pad**eh** amri-o ram **bh**agaṭ bise**kj**. ॥1॥ raja-o.

Peregrinajes, ayunos, actitudes piadosas, autocontrol y todo tipo de rutinas religiosas, no deberíamos imaginar que traen algún fruto, más bien debería deshacer de la mente la ilusión del deseo y la duda y así apreciar en nuestro ser sólo al Dios Todo Prevaleciente. (3)

En cualquier templo en que la Luz de Dios esté encendida, la oscuridad de la ignorancia es disipada, uno se libera de sus dudas y llena su mente y su ser con ese Estado en donde no existe el miedo; en ese Estado, en el Estado de Dios uno se vuelve Esclavo del Señor. (4-1)

Algunos comercian con el bronce, otros con cobre, otros con esencias de clavo y nueces de betel, pero los Santos comercian sólo con el Nombre del Señor, ese también es mi Capital. (1)

Me he convertido en el comerciante del Nombre del Señor, sí, acercarme a ese Inapreciable Diamante que me ha permitido abandonar mis apegos mundanos. (1-Pausa)

Comercio con la Verdad, pues el Señor Verdadero me ha otorgado esa Bendición, sí, he cargado mi ser de la Cosa Verdadera que es la única aceptada en la Tesorería de Dios. (2)

El Mismo Señor es la Perla, el Rubí, la Joya; Él Mismo esparce Su Ser para el disfrute de todos, sí, Eterno e Inamovible es ese Señor, Quien prevalece en todas direcciones y mueve todo. (3)

Mi mente es el buey que viaja a través del alta Conciencia, cargando el Saco de Sabiduría. Dice *Kabir*, escuchen oh Santos, ésta es la carga que sí logra llegar hasta su destino final. (4-2)

Oh mente inculta e ignorante, oh mente cantinera, transforma la ola de tus deseos y emborráchate con el Nombre del Señor que gotea de la cerradura de la Décima Puerta, el Trono de la Conciencia. (1)

Oh Santos Hermanos, llamen sólo a su Señor, sí, beban sólo de este Precioso Licor, pues acabará con su sed de forma espontánea. (1-Pausa)

Extraordinario es el que toma Conciencia del Amor de Dios. Lleno de Fervor, sólo bebe del Néctar del Señor. Sí, el Néctar del Señor está en cada corazón, pero sólo Lo bebe aquél que cuenta con la Gracia de Dios. (2)

Si uno logra cerrar las Nueve Puertas de la ciudad del cuerpo, si uno logra calmar su ansiosa mente, entonces el nudo de las Tres Modalidades se deshace y la Décima Puerta se abre para uno, dejando a la mente en total Éxtasis.(3)

Dice *Kabir*: Uno penetra en el Estado Sin Miedo y es liberado de las tres maldades, pero uno podrá obtener este Licor si uno le voltea la espalda a *Maya* y vive embebido en Dios. (4-3)

Estoy siendo ultrajado por las pasiones, el enojo, la lujuria, el deseo y no conozco el Estado de Unidad con el Señor. Sí, cegado, sin poder ver, me ahogo sin saber porqué. (1) **P. 1124.**

Oh mente ¿por qué tambaleas de un lado a otro? Después de todo, el cuerpo no es más que un saco de huesos envuelto en piel, rodeado de polvo. (1-Pausa)

¿Por qué te dejas engañar por la duda? Oh ser humano, ponte a contemplar a Dios, pues la muerte no se encuentra tan lejos de ti. Proteges tu cuerpo con grandes esfuerzos, pero cuando tus días se acaben, se va a desmoronar. (2)

Por uno mismo uno no puede hacer nada, es sólo cuando Dios lo desea, que uno se encuentra con el *Guru* Verdadero y se pone a repetir el Nombre de su Único Señor. (3)

Habitando en una casa de arena, en total ignorancia, uno se siente muy orgulloso de su propio cuerpo. Dice *Kabir*, el que no alaba a Dios, es ahogado, sea inteligente o no. (4-4)

Tambaleando de un lado al otro uno va por el tortuoso y equivocado sendero, masticando hojas de betel, sin darse cuenta de nada, sin importarle para nada la Amorosa Adoración de Dios, y entrometiéndose en los asuntos de otros. (1)

Viviendo en ego, a uno se le olvida Dios, pensando que el oro y las bellas mujeres son eternamente verdaderos y las observa con mirada de amor. (2)

Pasa su vida en el vicio, en la falsedad y en la avaricia, intoxicado de bebidas espirituales. (2-5)

Dice *Kabir*, en el final uno es atrapado por la muerte, sin poder saber qué hacer. (1-Pausa)

Por unos días uno toca sus tambores, pero en el final uno no se lleva sus tesoros enterrados.(1-Pausa)

Cerca del muerto, la esposa llora, la madre llega hasta la puerta, los parientes van a la cremación, pero el Alma cisne se va sola. (1)

A sus hijos, a las riquezas, a las ciudades y a los pueblos uno no los vuelve a ver. ¿Por qué entonces el ser humano no contempla a Dios y desperdicia su vida en vano? (2-6)

**Un Dios Creador Universal, por la Gracia del Verdadero *Guru*.**

**Kedara, Palabras de Ravi Das yi.**

Si uno realiza los seis tipos de tareas, si nace en una muy buena familia, pero no dedica su vida a Dios y no ama el Evangelio de los Pies de Loto, es un *Chandala*, un simple comedor de carroña. (1)

Oh mi mente ignorante e inconsciente, ¿por qué no sigues a *Valmika*, quien aunque de baja casta, se volvió Eterno? Tal es la Gloria de la Devoción a Dios. (1-Pausa)



ਸੁਆਨ ਸਤੁ ਅਜਾਤੁ ਸਭ ਤੇ ਕ੍ਰਿਸੁ ਲਾਵੈ ਹੇਤੁ ॥  
ਲੰਗੁ ਬਪੁਰਾ ਕਿਆ ਸਰਾਹੈ ਤੀਨਿ ਲੋਕੁ ਪਵੇਸੁ ॥੨॥  
ਅਜਾਮਲੁ ਪਿੰਗਲਾ ਲਭਤੁ ਕੰਚਰੁ ਗਏ ਹਰਿ ਕੈ ਪਾਸਿ ॥  
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਹਿ-  
ਵਦਾਸ ॥੩॥੧॥

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਵੇਂ ਸ਼ਬਦ ਦਾ ਪੰਨਾ

ਰਾਗੁ ਭੈਰਉ ਮਹਲਾ ੧ ਘਰੁ ੧ ਚਉਪਦੇ  
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ  
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥  
ਤੁਝ ਤੇ ਬਾਹਰਿ ਕਿਛੁ ਨ ਹੋਇ ॥ ਤੂ ਕਰਿ ਕਰਿ ਦੇ-  
ਖਹਿ ਜਾਣਹਿ ਸੋਇ ॥੧॥ ਕਿਆ ਕਹੀਐ ਕਿਛੁ ਕਹੀ  
ਨ ਜਾਇ ॥ ਜੇ ਕਿਛੁ ਅਹੈ ਸਭ ਤੇਰੀ ਰਜਾਇ ॥੧॥  
ਰਹਾਉ ॥ ਜੇ ਕਿਛੁ ਕਰਣਾ ਸੁ ਤੇਰੈ ਪਾਸਿ ॥ ਕਿਸੁ  
ਆਗੈ ਕੀਚੈ ਅਰਦਾਸਿ ॥੨॥ ਆਖਣੁ ਸੁਨਣਾ ਤੇਰੀ  
ਬਾਣੀ ॥ ਤੂ ਆਪੇ ਜਾਣਹਿ ਸਰਬ ਵਿਡਾਣੀ ॥੩॥ ਕਰੇ  
ਕਰਾਏ ਜਾਣੈ ਆਪਿ ॥ ਨਾਨਕ ਦੇਖੈ ਥਾਪਿ ਉਥਾਪਿ  
॥੪॥੧॥

ੴ ਸਤਿਗੁਰ ਪ੍ਰਸਾਦਿ ॥  
ਰਾਗੁ ਭੈਰਉ ਮਹਲਾ ੧ ਘਰੁ ੨ ॥ ਗੁਰੁ ਕੈ ਸਬਦਿ  
ਤਰੈ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ ਸਨਕ  
ਸਨੰਦਨ ਤਪਸੀ ਜਨ ਕੇਤੇ ਗੁਰੁ ਪਰਸਾਦੀ ਪਾਰਿ ਪਰੇ  
॥੧॥ ਭਵਜਲੁ ਬਿਨੁ ਸਬਦੈ ਕਿਉ ਤਰੀਐ ॥ ਨਾਮ  
ਬਿਨਾ ਜਗੁ ਰੰਗਿ ਬਿਆਪਿਆ ਦੁਬਿਧਾ ਡੁਬਿ ਡੁਬਿ  
ਮਰੀਐ ॥੧॥ ਰਹਾਉ ॥ ਗੁਰੁ ਦੇਵਾ ਗੁਰੁ ਅਲਖ ਅਭ-  
ਵਾ ਤ੍ਰਿਭਵਣੁ ਸੋਝੀ ਗੁਰੁ ਕੀ ਸੇਵਾ ॥ ਆਪੇ ਦਾਤਿ ਕਰੀ  
ਗੁਰਿ ਦਾਤੈ ਪਾਇਆ ਅਲਖ ਅਭੇਵਾ ॥੨॥ ਮਨੁ ਰਾਜਾ  
ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥ ਮਨੁ  
ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣੁ ਗਾਈ  
॥੩॥ ਗੁਰੁ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ  
ਵਿਰਲੇ ਸੰਸਾਰਾ ॥ ਨਾਨਕ ਸਾਹਿਬੁ ਭਰਿਪੁਰਿ ਲੀਣਾ  
ਸਾਚ ਸਬਦਿ ਨਿਸਤਾਰਾ ॥੪॥੧॥੨॥ ਭੈਰਉ ਮਹਲਾ  
੧ ॥ ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ  
ਸਿਰਿ ਕਾਲੇ ॥ ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ  
ਜਮ ਜਾਲੇ ॥੧॥ ਪ੍ਰਾਣੀ ਹਰਿ ਜਪਿ ਜਨਮੁ ਗਇਓ ॥

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜਵੇਂ ਸ਼ਬਦ ਦਾ ਪੰਨਾ

ਸਾਚ ਸਬਦ ਬਿਨੁ ਕਬਹੁ ਨ ਛੂਟਸਿ ਬਿਰਥਾ ਜਨਮੁ  
ਭਇਓ ॥੧॥ ਰਹਾਉ ॥ ਤਨ ਮਹਿ ਕਾਮੁ ਕ੍ਰੋਧੁ ਹਉ  
ਮਮਤਾ ਕਠਿਨ ਪੀਰ ਅਤਿ ਭਾਰੀ ॥ ਗੁਰਮੁਖਿ ਰਾਮ  
ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥  
ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ  
ਨਹੀ ਬੁਝਿਆ ॥ ਜਨਮੁ ਪਦਾਰਥੁ ਮਨਮੁਖਿ ਹਾ-  
ਰਿਆ ਬਿਨੁ ਗੁਰ ਅੰਧੁ ਨ ਸੂਝਿਆ ॥੩॥ ਰਹੈ ਉਦਾਸੁ  
ਆਸ ਨਿਰਾਸਾ ਸਹਜ ਧਿਆਨਿ ਬੈਰਾਗੀ ॥ ਪ੍ਰਣਵਤਿ  
ਨਾਨਕ ਗੁਰਮੁਖਿ ਛੁਟਸਿ ਰਾਮ ਨਾਮਿ ਲਿਵ ਲਾਗੀ  
॥੪॥੨॥੩॥ ਭੈਰਉ ਮਹਲਾ ੧ ॥ ਭੁੰਡੀ ਚਾਲ ਚਰਣੁ  
ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥ ਨੌੜੀ ਧੁੰਧਿ ਕਰਨੁ  
ਭਏ ਬਹਰੇ ਮਨਮੁਖਿ ਨਾਮੁ ਨ ਜਾਨੀ ॥੧॥ ਅੰਧੁਲੇ  
ਕਿਆ ਪਾਇਆ ਜਗਿ ਆਇ ॥ ਰਾਮੁ ਰਿਦੈ ਨਹੀ  
ਗੁਰ ਕੀ ਸੇਵਾ ਚਾਲੇ ਮੂਲੁ ਗਵਾਇ ॥੧॥ ਰਹਾਉ ॥  
ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥  
ਸੰਤ ਜਨਾ ਕੀ ਨਿੰਦਾ ਵਿਆਪਸਿ ਪਸੁ ਭਏ ਕਦੇ ਹੋਹਿ  
ਨ ਨੀਕੇ ॥੨॥ ਅੰਮ੍ਰਿਤੁ ਕਾ ਰਸੁ ਵਿਰਲੀ ਪਾਇਆ  
ਸਤਿਗੁਰ ਮੇਲਿ ਮਿਲਾਏ ॥ ਜਬ ਲਗੁ ਸਬਦ ਭੇਦੁ ਨਹੀ  
ਆਇਆ ਤਬ ਲਗੁ ਕਾਲੁ ਸੰਤਾਏ ॥੩॥

su-an saṭar eaṭ sabḥ te krisan lave het.  
log bapura ki-a saraje ṭin lok parves. ॥2॥  
eamal pingula lubḥaṭ kuncjar ga-e jar ke pas.  
ese ḍurmaṭ nistare ṭu ki-o na ṭareh raviḍas. ॥3॥1॥

#### Página 1125

rag bhero mehla 1 ghar 1 cha-upde  
ik-o<sup>N</sup>kar saṭ nam karṭa purakṯ nirbha-o nirver akal murat  
euni sebha<sup>N</sup> gur parsad.  
ṭuyḥ te bajar kichhu na jo-e.  
ṭu kar kar dekḥeh yaneḥ so-e. ॥1॥  
ki-a kaji-e kichḥ kaji na ya-e.  
yo kichḥ aje sabḥ ṭeri rea-e. ॥1॥ raja-o.  
yo kichḥ karna so ṭere pas.  
kis age kiche ardas. ॥2॥  
akjan sunna ṭeri bani.  
ṭu ape yaneḥ sarab vidani. ॥3॥  
kare kara-e yaṇe ap.  
Nanak dekḥe thap uthap. ॥4॥1॥  
ik-o<sup>N</sup>kar satgur parsad.  
rag bhero mehla 1 ghar 2.  
gur ke sabad ṭare mun keṭe inḍradik barahmad ṭare.  
sanak sanandan ṭapsi yan keṭe gur parsadi par pare. ॥1॥  
bhavyal bin sabde ki-o ṭari-e.  
nam bina yag rog bi-api-a dubiDha dub dub mari-e.  
॥1॥ raja-o.  
gur deva gur alakṯ abheva taribhavan soyhi gur ki seva.  
ape ḍaṭ kari gur ḍate pa-i-a alakṯ abheva. ॥2॥  
man rea man man te mani-a mansa maneh sama-i.  
man yogi man binas bi-ogi man samyḥe gun ga-i. ॥3॥  
gur te man mari-a sabad vichari-a te virle sansara.  
Nanak sajiḃ bharipur liṇa sach sabad nistara. ॥4॥1॥2॥  
bhero mehla 1.  
neni ḍarisat naji ṭan hina yar yiti-a sir kalo.  
rup rang rajas naji sacha ki-o chḡjode yam yalo. ॥1॥  
parani jar yap yanam ga-i-o.

#### Página 1126

sach sabad bin kabaju na chhutas birtha yanam bha-i-o.  
॥1॥ raja-o.  
ṭan meh kam kroDh ja-o mamṭa kathin pir at bhari.  
gurmukṯ ram yapaju ras rasna in biDh tar ṭu ṭari. ॥2॥  
bahre karan akal bha-i jochhi sabad sahy naji buyhi-a.  
yanam padarath manmukṯ jari-a bin gur anDh na  
suyhi-a. ॥3॥  
raje udas as nirasa sahy Dhi-an beragi.  
paranvaṭ Nanak gurmukṯ chhutas ram nam liv lagi. ॥4॥2॥3॥  
bhero mehla 1.  
bhu<sup>N</sup>di chal charan kar kjisre tucha de kumlani.  
netri DhunDh karan bha-e bahre manmukṯ nam na  
yani. ॥1॥  
anDhule ki-a pa-i-a yag a-e.  
ram ride naji gur ki seva chale mul gava-e. ॥1॥ raja-o.  
yihva rang naji jar raṭi yab bole ṭab fike.  
santṯ yana ki ninda vi-apas pasu bha-e kade johi na nike. ॥2॥  
amritṯ ka ras virli pa-i-a satgur mel mila-e.  
yab lag sabad bhed naji a-i-a ṭab lag kal santa-e. ॥3॥

Valmika, el matador de perros, era un descastado y aún así *Krishna* le ofreció Su Amor.  
Él está ahora más allá de las alabanzas humanas, sí, su Gloria resuena en los tres mundos.(2)  
*Ayamala*, quien se unió con una prostituta; *Lodhia*, el cazador; *Pingala* la mujer callejera, el vidente que se convirtió  
en elefante, todos ellos fueron recibidos por Dios. Si tales malhechores fueron emancipados, oh, dice *Ravi Das*, ¿Por  
qué no también podrías ser liberado tú? (3-1)      **P. 1125.**

**Por la Gracia del Único Ser Supremo, el Eterno, el Todo Prevalaciente, El Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.**

#### Rag Bhairo, Mejl *Guru Nanak*, Primer Canal Divino, Chau-Padas.

Sin Ti, nada ocurre, creas a las criaturas, las observas y conoces la intimidad de todos. (1)  
¿Qué debería decir?, oh Señor, pero ¿qué en verdad puedo decir? Pues todo lo que es, se da de acuerdo a Tu  
Voluntad. (1-Pausa)  
Sí, lo que sea que haya que hacer está sólo en Tus Manos. Lo que sea que deseo escuchar es Tu Evangelio. Oh Tú,  
siempre Maravilloso Señor, sólo Tú conoces el Misterio de Tus Maravillas. (3)  
Tú obras, causas y lo conoces todo.  
Dice *Nanak*, oh Señor, sólo Tú estableces y desestabilizas todo. (4-1)

##### Un Dios Creador Universal, por la Gracia del Verdadero *Guru*.

#### Rag Bhairo, Mejl *Guru Nanak*, Primer Canal Divino, Segunda Casa.

La Palabra del Shabd del *Guru* emancipó a miles de seres que viven en el silencio, a *Indra*, a *Brahma* y a otros más,  
sí, por la Gracia del *Guru*, miles de ascetas, *Sanak* y *Sanandan* lograron la Liberación. (1)  
¿Cómo puede uno ser llevado a través del mar de las existencias sin la Palabra del *Guru*? Pues sin el Nombre del  
Señor, el mundo permanece afligido por la maldad de la duda y esto hunde aún a las personas más afortunadas.  
El *Guru* es Dios, Insondable y Misterioso, sí, a través del Servicio del *Guru*, uno conoce los misterios de los tres  
mundos  
El Mismo *Guru* Bondadoso bendice y así uno llega hasta el Misterioso e Insondable Dios. (2)  
La mente es la Reina, se satisface a través de ella misma, las ansiedades de uno cesan y son reabsorbidas en la  
misma mente. Sí, la mente está unida a Dios, teniendo el conocimiento, canta la Alabanza de Dios; pero estando  
separada desperdicia sus días. (3)  
Dice *Nanak*, el Señor es Todo Prevalaciente y a través de la Palabra Verdadera uno es emancipado.

#### Bhairo, Mejl *Guru Nanak*, Primer Canal Divino.

Los ojos no ven, el cuerpo se ha debilitado, sí, la edad ha vencido a la persona, y mira ya sólo espera la muerte.  
¿Cómo es que en ese momento no ha entendido que ni la belleza, ni el amor mundano, ni los sabores perduran? ¿Cómo  
entonces podrá ser liberado de las garras de *Yama*, el mensajero de la muerte? (1)  
Oh hombre, contempla a tu Dios, pues la vida se acaba. **P. 1126.**  
Sin la Palabra Verdadera del *Shabd*, nunca serás liberado y tu vida será totalmente inútil. (1-Pausa)

Afligido por la lujuria, enojo, ego y apego, uno vive sufriendo.  
Uno debería recitar el Nombre del Señor con su lengua, por la Gracia del *Guru* y así ser transportado hasta la otra  
orilla. (2)  
Los oídos no escuchan, la mente está privada de Sabiduría, uno no conoce la Palabra ni el Equilibrio, y teniendo  
una actitud voluntariosa y ciega, pierde el Mérito de haber nacido con    forma humana, pues sin el *Guru* uno no conoce  
nada. (3)  
Si permaneces desapegado, sin falsas esperanzas, viviendo en medio de ellas, obtendrás un Estado en donde las  
emociones pasionales no existen, entonado en Dios en total Equilibrio.  
Dice *Nanak*, liberado entonces por el *Guru*, vivirás entonado en el Nombre del Señor. (4-2-3)

#### Bhairo, Mejl *Guru Nanak*, Primer Canal Divino.

Tu paso se tambalea, tus manos y tus pies tiemblan, la piel de tu cuerpo se ha arrugado, tus ojos están a punto de cerrarse,  
casi no puedes escuchar, y aún así, oh criatura ególatra, nunca repetiste el Nombre del Señor. (1)  
¿Qué fue lo que lograste, oh ciego, viviendo en el mundo? No enalteciste a tu Dios, no diste servicio al *Guru* y  
dejaste este mundo, desperdiciando hasta lo último de tu capital. (1-Pausa)  
Tus labios no están imbuidos en Dios, y lo que sea que recitas no tiene sentido ni significado y es insípido,  
calumnias a los Santos y como animal no muestras ninguna Sabiduría. (2)  
Extraordinario es el que sorbe del Néctar del Señor, sólo lo recibe el que está unido al *Guru* y mientras uno no entre  
en el Misterio de la Palabra, uno no se escapará de las limitaciones del tiempo. (3)



ਅਨ ਕੋ ਦਰੁ ਘਰੁ ਕਬਹੁ ਨ ਜਾਨਸਿ ਏਕੋ ਦਰੁ ਸਚਿ-ਚਮਾਰਾ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥੪॥੩॥੪॥ ਭੈਰਉ ਮਹਲਾ ੧ ॥ ਸਗਲੀ ਰੈਣਿ ਸੇਵਤ ਗਲਿ ਫਾਰੀ ਦਿਨਸੁ ਜੰਜਾਲਿ ਗਵਾਇਆ ॥ ਖਿਨੁ ਪਲ ਘੜੀ ਨਹੀ ਪੁਭੁ ਜਾਨਿਆ ਜਿਨਿ ਇਹੁ ਜਗਤੁ ਉਪਾਇਆ ॥੧॥ ਮੇਨ ਰੇ ਕਿਉ ਛੁਟਸਿ ਦੁਖੁ ਭਾਰੀ ॥ ਕਿਆ ਲੇ ਆਵਸਿ ਕਿਆ ਲੇ ਜਾਵਸਿ ਰਾਮ ਜਪਹੁ ਗੁਣਕਾਰੀ ॥੧॥ ਰਹਾਉ ॥ ਉਧਉ ਕਵਲੁ ਮਨਮੁਖ ਮਤਿ ਹੋਛੀ ਮਨਿ ਅਧੈ ਸਿਰਿ ਧੋਧਾ ॥ ਕਾਲੁ ਬਿਕਾਲੁ ਸੁਦਾ ਸਿਰਿ ਤੇਰੈ ਬਿਨੁ ਨਾਵੈ ਗਲਿ ਫੰਧਾ ॥੨॥ ਡੰਗਰੀ ਚਾਲ ਨੇਤ੍ਰ ਫੁਨਿ ਅਧੁਲੇ ਸਬਦ ਸਰਤਿ ਨਹੀ ਭਾਈ ॥ ਸਾਸਤ੍ਰੇ ਬੰਦ ਤੈ ਗੁਣ ਹੈ ਮਾਇਆ ਅਧੁਲਉ ਧੰਧੁ ਕਮਾਈ ॥੩॥ ਖੋਇਓ ਮਲੁ ਲਾਭੁ ਕਹੁ ਪਾਵਸਿ ਦੁਰਮਤਿ ਗਿਆਨ ਵਿਹੁਣੇ ॥ ਸੈਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪ੍ਰਤੀਣੇ ॥੪॥੪॥੫॥ ਭੈਰਉ ਮਹਲਾ ੧ ॥ ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮੁ ਰਸਨਿ ਰੰਗਿ ਰਾਤਾ ॥ ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥੧॥ ਸੋ ਜਨੁ ਐਸਾ ਮੈ ਮਨਿ ਭਾਵੈ ॥ ਆਪੁ ਮਾਰਿ ਅਪਰਪੁਰਿ ਰਾਤਾ ਗੁਰ ਕੀ ਕਾਰੁ ਕਮਾਵੈ ॥੧॥ ਰਹਾਉ ॥ ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੇ ॥ ਘਟ ਘਟ

ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੇ ॥੨॥ ਸਾਚਿ ਰਤੇ ਸਚੁ ਅੰਮ੍ਰਿਤੁ ਜਿਹਵਾ ਸਿਥਿਆ ਮੇਲੁ ਨ ਰਾਈ ॥ ਨਿਰਮਲ ਨਾਮੁ ਅੰਮ੍ਰਿਤੁ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥੩॥ ਗੁਣੀ ਗੁਣੀ ਮਿਲਿ ਲਾਹਾ ਪਾਵਸਿ ਗੁਰਮੁਖਿ ਨਾਮਿ ਵਡਾਈ ॥ ਸਗਲੇ ਦੁਖ ਮਿਟਹਿ ਗੁਰ ਸੇਵਾ ਨਾਨਕੁ ਨਾਮੁ ਸਖਾਈ ॥੪॥੫॥੬॥ ਭੈਰਉ ਮਹਲਾ ੧ ॥ ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥ ਅਮਰ ਪਦ-ਰੂਥ ਤੇ ਕਿਰੰਤਾਰੁਥ ਸਹਜ ਧਿਆਨਿ ਲਿਵ ਲਾਏ-ਐ ॥੧॥ ਮਨ ਰੇ ਰਾਮ ਭਗਤਿ ਚਿਤੁ ਲਾਈਐ ॥ ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥ ਭਰਮੁ ਭੇਦੁ ਭਉ ਕਬਹੁ ਨ ਛੁਟਸਿ ਆਵਤ ਜਾਤ ਨ ਜਾਨੀ ॥ ਬਿਨੁ ਹਰਿ ਨਾਮ ਕੈ ਮੁਕਤਿ ਨ ਪਾਵਸਿ ਡੁਬਿ ਮੁਏ ਬਿਨੁ ਪਾਨੀ ॥੨॥ ਧੰਧਾ ਕਰਤ ਸਗਲੀ ਪਤਿ ਖਵਸਿ ਭਰਮੁ ਨ ਮਿਟਸਿ ਗਵਾਰਾ ॥ ਬਿਨੁ ਗੁਰ ਸਬਦ ਮੁਕਤਿ ਨਹੀ ਕਬ ਹੀ ਅਧੁਲੇ ਧੰਧੁ ਪਸਾਰਾ ॥੩॥ ਅਕਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੁਆ ॥ ਅੰਤ-ਰਿ ਬਾਹਰਿ ਏਕੋ ਜਾਨਿਆ ਨਾਨਕੁ ਅਵਰੁ ਨ ਦੁਆ ॥੪॥੬॥੭॥ ਭੈਰਉ ਮਹਲਾ ੧ ॥ ਜਗਨੁ ਹੋਮ ਪੁੰਨ ਤਪ ਪੁਜਾ ਦੇਹ ਦੁਖੀ ਨਿਤ ਦੁਖ ਸਹੈ ॥ ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ ॥੧॥ ਰਾਮ ਨਾਮ ਬਿਨੁ ਬਿਰਥੇ ਜਗਿ ਜਨਮਾ ॥ ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭੁਮਨਾ ॥੧॥ ਰਹਾਉ ॥ ਪੁਸਤਕ ਪਾਠ ਬਿਆਕਰਣ ਵੇਖਾਣੈ ਸੋਧਿਆ ਕਰਮ ਤਿਕਾਲ ਕਰੈ ॥ ਬਿਨੁ ਗੁਰ ਸਬਦ ਮੁਕਤਿ ਕਹਾ ਪਾਣੀ ਰਾਮ ਨਾਮ ਬਿਨੁ ਉਰਤਿ ਮਰੈ ॥੨॥ ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭੁਮਨੁ ਕਰੈ ॥ ਰਾਮ ਨਾਮ ਬਿਨੁ ਸਾਂਤਿ ਨ ਆਵੈ ਜਪਿ ਹਰਿ ਹਰਿ ਨਾਮੁ ਸੁ ਪਾਰਿ ਪੂਰੈ ॥੩॥ ਜਟਾ ਮੁਕਟ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭੁਇਆ ॥ ਰਾਮ ਨਾਮ ਬਿਨੁ ਤ੍ਰਿਪਤਿ ਨ ਆਵੈ ਕਿਰਤ ਕੈ ਬਾਧੈ ਭੇਖੁ ਭਇਆ ॥੪॥ ਜੇਤੋ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤੁ ਤੁ ਸਰਬ ਜੀਆ ॥ ਗੁਰੁ ਪਰਸਾਦਿ ਰਾਖਿ ਲੇ ਜੇਨ ਕਉ ਹਰਿ ਰਸੁ ਨਾਨਕ ਤੋਲਿ ਪੀਆ ॥੫॥੭॥੮॥

an ko dar ghar kabhu na yanas eko dar sachi-ara. gur parsad param pad pa-i-a Nanak kaje vichara. ॥4॥3॥4॥ bhero mehla 1. sagli ren sovat gal faji dinas yanyal gava-i-a. kjin pal gharji naji parabh yani-a yin ih yagat upa-i-a. ॥1॥ man re ki-o chhutas dukj bhari. ki-a le avas ki-a le yavas ram yapaju gunkari. ॥1॥ raja-o. u<sup>N</sup>Dha-o kaval manmukj mat jochhi man anDhe sir DhanDha. kal bikal sada sir tere bin nave gal fanDha. ॥2॥ dagri chal netar fun anDhule sabad surat naji bha-i. sastar bed tare gun he ma-i-a anDhula-o DhanDh kama-i. ॥3॥ kjo-i-o mul labh kah pavas durmat gi-an vihune. sabad bicjar ram ras chakji-a Nanak sach patine. ॥4॥4॥5॥ bhero mehla 1. gur ke sang raje din rati ram rasan rang rata. avar na yanas sabad pachhanas antar yan pachhata. ॥1॥ so yan esa me man bhave. ap mar aprampar rata gur ki kar kamave. ॥1॥ raja-o. antar bajar purakj niranyan ad purakj adeso. ghat ghat antar sarab niranantar rav raji-a sach veso. ॥2॥

Página 1127

sach rate sach amrit yihva mithi-a mel na ra-i. nirmal nam amrit ras chakji-a sabad rate pat pa-i. ॥3॥ guni guni mil laja pavas gurmukj nam vada-i. sagle dukj miteh gur seva Nanak nam sakja-i. ॥4॥5॥6॥ bhero mehla 1. hirde nam sarab Dhan Dharan gur parsadi pa-i-e. amar padarath te kirtarath sahy Dhi-an liv la-i-e. ॥1॥ man re ram bhagat chit la-i-e. gurmukj ram nam yap hirde sahy seti ghar ya-i-e. ॥1॥ raja-o. bharam bhed bha-o kabaju na chhutas avat yat na yani. bin jar nam ko mukat na pavas dub mu-e bin pani. ॥2॥ DhanDha karat sagli pat kjovas bharam na mitas gavara. bin gur sabad mukat naji kab hi anDhule DhanDh pasara. ॥3॥ akul niranyan si-o man mani-a man hi te man mu-a. antar bajar eko yani-a Nanak avar na du-a. ॥4॥6॥7॥ bhero mehla 1. yagan jom punn tap puya de dukji nit dukj saje. ram nam bin mukat na pavas mukat nam gurmukj laje. ॥1॥ ram nam bin birthe yag yanma. bikj kjave bikj boli bole bin nave nihfal mar bharmana. ॥1॥ raja-o. pustak path bi-akaran vakjane sanDhi-a karam tikal kare. bin gur sabad mukat kaja parani ram nam bin ure mare. ॥2॥ dand kamandal sikja sut Dhoti tirath gavan at bharman kare. ram nam bin sa<sup>Nt</sup> na ave yap jar jar nam so par pare. ॥3॥ yata mukat tan bhasam laga-i bastar chjod tan nagan bha-i-a. ram nam bin taripat na ave kirat ke ba<sup>N</sup>Dhe bhekj bha-i-a. ॥4॥ yete yi-a yan yal thal maji-al yatar katar tu sarab yi-a. gur parsad rakj le yan ka-o jar ras Nanak yjol pi-a. ॥5॥7॥8॥

Hay sólo una Puerta Verdadera, no toques en ninguna otra, pues sólo de esta forma dice *Nanak*, podrás llegar al Supremo Estado de Éxtasis.

**Bhairo, Mejl *Guru Nanak*, Primer Canal Divino.**

La noche entera la pasas en el sueño, el día lo pasas involucrado en la lucha, pero no conoces a Dios ni por un segundo, a ese Ser que ha creado este mundo.

Oh mente mía, ¿cómo podrás ser liberada de esa concha de dolor?

Por favor, contempla a tu Dios de Mérito, pues no traes ni te llevas nada de este mundo más que lo bueno o malo que llegues a hacer.

Atado por el ego, tu mente no tiene profundidad, tu loto esta sobre volteado, sí, tu mente está ciega y así vives involucrado en el conflicto y la discordia, el ciclo de la vida y de la muerte cuelga sobre tu cuello y eres atrapado por el dogal de la muerte, privado del Nombre del Señor.

Sin poder ver, tu mente tambalea, pues no tienes Conciencia de la Palabra e involucrado en los *Vedas* y los *Shastras*, que te conservan atado a la *Maya* de las tres Cualidades, quedas apegado a la contienda y al conflicto que te ciegan.

Has desperdiciado tu capital espiritual, ¿cómo podrás ganar utilidad, oh ser privado de Sabiduría?

Complácete con la Verdad de Dios y meditando en la Palabra, absorbe la Esencia del Señor.

(4-4-5)

**Bhairo, Mejl *Guru Nanak*, Primer Canal Divino.**

El que está imbuido en el Amor del Señor y prueba de ese Sabor, habita siempre en Su Presencia y no quiere saber nada más que de la Palabra, pues en su interior Dios se le ha revelado.

Aquél que hace a un lado su ego, que camina en el Sendero del *Guru* y que vive imbuido en el Dios Trascendente, en verdad complace la integridad de mi ser.

Dentro y fuera está el Ser Inmaculado, me postro ante ese Ser Primordial.

Sí Él habita en todos los corazones y prevalece como Verdad.

Quienes están imbuidos en la Verdad, y de su lengua desborda el Néctar de la Verdad, quienes se encuentra sin mancha y saborean el Néctar del Santo *Naam*, el Nombre Inmaculado, imbuidos en la Palabra del *Shabd*, reciben toda la Gloria.

Sí, el ser virtuoso, encontrando al Dios de Virtud, es bendecido con la Gloria del Nombre y como *Gurmukj*, sirviendo al *Guru*, se libera de todas sus penas. El *Naam*, será para siempre su Amigo.

**Bhairo, Mejl *Guru Nanak*, Primer Canal Divino.**

El *Naam*, el Nombre del Señor, es la Riqueza y soporte de todo y está enaltecido en la mente por la Gracia del *Guru*. Quien acumula esta Riqueza Inacabable encuentra la Plenitud, y a través de la Meditación Intuitiva, permanece amorosamente enfocado en el Señor.

Oh mortal, entónate con Devoción a tu Dios; como *Gurmukj* medita en el Nombre del Señor en tu corazón, por la Gracia del *Guru*, para que puedas regresar a tu Hogar, bendecido con la Paz del Equilibrio.

Para nada te has liberado de Tu duda y de la ilusión, no has llegado a conocer el significado del ir y venir; mira, sin el Nombre del Señor, no eres emancipado y por pura ignorancia desperdicias tu vida en vano.

Persiguiendo falsas esperanzas, vives en la ignorancia y pierdes tu honor sin liberarte de la duda. Sin la Palabra del *Guru*, no eres redimido, sólo eres atrapado en la trampa del conflicto y la contienda.

En Compañía del Dios Sin Casta e Inmaculado, uno logra calmar su mente a través de su mismo ser, es entonces cuando conoce en el interior y en el exterior al Uno Solo, pues dice *Nanak*, no hay nada más que Dios. (4-6-7)

**Bhairo, Mejl *Guru Nanak*, Primer Canal Divino.**

Las *Yagnas*, los fuegos para el sacrificio, la conducta piadosa, el vivir en la austeridad y las rutinas espirituales, sujetan al ser humano al dolor, uno no será emancipado sin el Nombre del Señor, y el Nombre que redime, uno Lo encuentra sólo a través del *Guru*.

Vano es el nacimiento de uno sin la meditación en el Nombre del Señor. Sí, sin el Nombre uno come sólo veneno, de sus labios sólo sale veneno y uno muere para seguir vagando sin rumbo cada vez más y más.

Uno podrá leer escrituras y estudiar su gramática y recitar oraciones tres veces al día, pero, ¿dónde está la Emancipación sin la Palabra del *Guru*?, pues sin el Nombre del Señor, uno está envuelto en la muerte.

El palo del *Yogui*, el plato del *Kapri*, el mechón, el hilo sagrado, el taparrabo, peregrinajes y todo lo demás, no traen para nada la Paz que da el Nombre del Señor. Sí, sólo será emancipado el que medita en el Nombre.

Ni el cabello desgreñado, ni el cuerpo untado de cenizas, ni el andar desnudo o desnuda, le traen a uno Paz, pues las túnicas con las que uno se viste, son usadas por puro hábito.

Oh Dios, tanto como hay vida en la tierra, en las aguas o en los espacios inferiores, ahí estás Tú, como aquí también. Consérvame entonces, pues soy Tu Sirviente, oh Señor, a través de la Gracia del *Guru*, para que bata y pruebe de Tu Esencia.

ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧  
ੴ ਸਤਿਗੁਰ ਪ੍ਰਸਾਦਿ ॥  
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ  
ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ  
ਮੂਰਖ

ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥ ਭੈਰਉ ਮਹਲਾ ੩ ॥ ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥ ਏ ਸੂਤੇ ਅਪਣੈ ਅਹੰਕਾਰੀ ॥੧॥ ਮਾਇਆ ਮਦਿ ਮਾਤਾ ਰਹਿਆ ਸੋਇ ॥ ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥ ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥ ਪੰਚ ਦੁਤ ਓਹੁ ਵਸਗਤਿ ਕਰੈ ॥੨॥ ਸੋ ਜਾਗੈ ਜੋ ਤਤੁ ਬੀਚਾਰੈ ॥ ਆਪਿ ਮਰੈ ਅਵਰਾ ਨਹ ਮਾਰੈ ॥੩॥ ਸੋ ਜਾਗੈ ਜੋ ਏਕੋ ਜਾਣੈ ॥ ਪਰਕਿਰਤਿ ਛੋਡੈ ਤਤੁ ਪਛਾਣੈ ॥੪॥ ਚਹੁ ਵਰਨਾ ਵਿਚਿ ਜਾਗੈ ਕੋਇ ॥ ਜਮੈ ਕਾਲੈ ਤੇ ਛੁਟੈ ਸੋਇ ॥੫॥ ਕਹਤ ਨਾਨਕ ਜਨੁ ਜਾਗੈ ਸੋਇ ॥ ਗਿਆਨ ਅੰਜਨੁ ਜਾ ਕੀ ਨੇੜੀ ਹੋਇ ॥੬॥੨॥ ਭੈਰਉ ਮਹਲਾ ੩ ॥ ਜਾ ਕਉ ਰਾਖੈ ਅਪਣੀ ਸਰਣਾਈ ॥ ਸਾਚੇ ਲਾਗੈ ਸਾਚਾ ਫਲੁ ਪਾਈ ॥੧॥ ਰੇ ਜਨ ਕੈ ਸਿਉ ਕਰਹੁ ਪੁਕਾਰਾ ॥ ਹੁਕਮੈ ਹੋਆ ਹੁਕਮੈ ਵਰਤਾਰਾ ॥੧॥ ਰਹਾਉ ॥ ਏਹੁ ਆਕਾਰੁ ਤੇਰਾ ਹੈ ਧਾਰਾ ॥ ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥੨॥ ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥ ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥ ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥ ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥ ਭੈਰਉ ਮਹਲਾ ੩ ॥ ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥ ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥ ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥ ਉਸਤਤਿ ਨਿੰਦਾ ਕਰੇ ਕਿਆ ਕੋਈ ॥ ਜਾਂ ਆਪੇ ਵਰਤੈ ਏਕੋ ਸੋਈ ॥੨॥ ਗੁਰ ਪਰਸਾਦੀ ਪਿਰਮ ਕਸਾਈ ॥ ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥ ਭਨਤਿ ਨਾਨਕੁ ਕਰੇ ਕਿਆ ਕੋਇ ॥ ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥ ਭੈਰਉ ਮਹਲਾ ੩ ॥ ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥ ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥ ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥ ਮਮਤਾ ਲਾਇ ਭਰਮਿ ਭੋਲਾਇਆ ॥੨॥ ਇਸੁ ਮਨ ਤੇ ਸਭ ਪਿੰਡ ਪਰਾਣਾ ॥ ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥

rag bhero mehla 3 cha-upde ghar 1  
ik-o<sup>N</sup>kar satgur parsad.  
yat ka garab na kari-aju ko-i.  
barahm binde so barahman jo-i. ॥1॥  
yat ka garab na kar murakj gavara.

Página 1128

is garab te chaleh bajut vikara. ॥1॥ raja-o.  
chare varan akje sabh ko-i.  
barahm bind te sabh opat jo-i. ॥2॥  
mati ek sagal sansara.  
bajo biDh bha<sup>N</sup>de gharje kum<sup>H</sup>ara. ॥3॥  
panch tat mil dei ka akara.  
ghat vaDh ko kare bichara. ॥4॥  
kajat Nanak ih yi-o karam banDh jo-i.  
bin satgur bhetе mukat na jo-i. ॥5॥1॥  
bhero mehla 3.  
yogi gariji pandit bhekj-Dhari.  
e sute apne aja<sup>N</sup>kari. ॥1॥  
ma-i-a mad mata raji-a so-e.  
yagat raje na muse ko-e. ॥1॥ raja-o.  
so yage yis satgur mile.  
panch dut oh vasgat kare. ॥2॥  
so yage yo tat bichare.  
ap mare avra nah mare. ॥3॥  
so yage yo eko yane.  
parkirat chjode tat pachhane. ॥4॥  
chaju varna vich yage ko-e.  
yame kale te chhute so-e. ॥5॥  
kajat Nanak yan yage so-e.  
gi-an anyan ya ki netri jo-e. ॥6॥2॥  
bhero mehla 3.  
ya ka-o rakje apni sarna-i.  
sache lage sacha fal pa-i. ॥1॥  
re yan ke si-o karaju pukara.  
hukme jo-a jukme vartara. ॥1॥ raja-o.  
eu akar tera he Dhara.  
kjin meh binse karat na lage bara. ॥2॥  
kar parsad ik kjel dikja-i-a.  
gur kirpa te param pad pa-i-a. ॥3॥  
kajat Nanak mar yivale so-e.  
esa buyhhu bharam na bhulaju ko-e. ॥4॥3॥  
bhero mehla 3.  
me kaman mera kant kartar.  
yea kara-e tea kari sigar. ॥1॥  
ya<sup>N</sup> tis bhave ta<sup>N</sup> kare bjog.  
tan man sache sajib yog. ॥1॥ raja-o.  
ustat ninda kare ki-a ko-i.  
ya<sup>N</sup> ape varte eko so-i. ॥2॥  
gur parsadi piram kasa-i.  
mila-ugi da-i-al panch sabad vea-i. ॥3॥  
bhanat Nanak kare ki-a ko-e.  
yis no ap milave so-e. ॥4॥4॥  
bhero mehla 3.  
so mun ye man ki dubiDha mare.  
dubiDha mar barahm bichare. ॥1॥  
is man ka-o ko-i kjoyaju bha-i.  
man kjoyat nam na-o niDh pa-i. ॥1॥ raja-o.  
mul moh kar karte yagat upa-i-a.  
mamta la-e bharam bjola-i-a. ॥2॥  
is man te sabh pind parana.  
man ke vicjar juk’m buyh samana. ॥3॥

**Un Dios Creador Universal, por la Gracia del Verdadero *Guru*.**

**Rag Bhairo, Mejl *Guru Amar Das*, Tercer Canal Divino, Chau-Padas.**

Nadie debería tomar orgullo de su clase y estatus social, Brahaman sólo será aquel que conoce a Dios. (1)  
No te vanaglories de tu casta, oh tonto, **P. 1128.**  
pues de este orgullo viene la corrupción y el error. (1-Pausa)  
Todos dicen que hay cuatro castas, pero es del Esperma de Dios que todos han nacido. (2)  
El mismo barro da forma a todo el mundo.  
Sí, del mismo barro el Gran Escultor moldea las vasijas de todos tipos y formas. (3)  
Los cinco elementos hacen la forma del cuerpo y ¿quien podría decir quién tiene más de éste o del otro? (4)  
Dice *Nanak*, el Alma está influenciada por las acciones realizadas por la mente, y sin encontrar al *Guru* Verdadero, uno no puede ser emancipado. (5-1)

**Bhairo, Mejl *Guru Amar Das*, Tercer Canal Divino.**

El *Yogui*, el sostenedor de hogar, el *Pandit* y los que visten como mendigos, todos estos están dormidos debido a su ego, están todos ellos dormidos, intoxicados por *Maya*, la gran embustera. (1)  
Si estuvieran despiertos, no serían ultrajados. (1-Pausa)  
Sólo aquél que se conserva despierto, quien es encontrado por el Verdadero *Guru*, ese ser logra sobreponerse a sus cinco pasiones. (2)  
Sólo el que medita en la Quintaesencia de Dios se conserva despierto, muriendo para su ego y sin hacer daño a otros. (3)  
Sólo el que está despierto, el que conoce al Uno Solo, el que abandona el servicio del otro, conoce la Quintaesencia. (4)  
Sí, quien sea que esté despierto en cualquiera de las cuatro castas, es liberado de las garras de *Yama*. (5)  
Dice *Nanak*, sólo está despierto aquél que aplica a sus ojos el Colirio de la Sabiduría. (6-2)

**Bhairo, Mejl *Guru Amar Das*, Tercer Canal Divino.**

Al que Dios conserva en Su Refugio, está en verdad dedicado al Uno Verdadero y es quien recibe el Fruto de la Verdad. (1)  
Oh seres humanos, ¿a quién le podemos ir a llorar?, cuando todo lo que pasa, pasa gracias a la Voluntad de Dios. (1-Pausa)  
Oh Dios, este mundo de formas es sostenido sólo por Ti, eres Tú Quien crea y destruye en un instante, (2)  
Por Tu Gracia he visto el Juego de Tu Maravilla y por la Gracia del *Guru* he llegado al Estado Supremo de Éxtasis. (3)  
Dice *Nanak*, sólo Dios crea y destruye todo, entiende entonces esto, oh ser humano, y no te dejes llevar por el engaño de la duda. (4-3)

**Bhairo, Mejl *Guru Amar Das*, Tercer Canal Divino.**

Soy la novia del Señor, y mi Esposo es Dios, sí, como sea que a Él Le gusta, así me adorno. (1)  
En el momento en que a Él le parece, me une a Su Ser y así vivo fundido en cuerpo y Alma con el Señor de la Verdad. (1-Pausa)  
¿Cómo puede uno alabar o criticar a otro, cuando Él, el Dios Solo, prevalece en todo? (2)  
Por la Gracia del *Guru*, soy embrujado por el Amor de Dios, me voy a encontrar con Él y la Melodía de los cinco tonos resuena ya en mí. (3)  
Dice *Nanak*, qué puede el ser humano hacer, oh hermanos, pues sólo Lo encuentra aquél a quien Dios Mismo quiere encontrar. (4-4)

**Bhairo, Mejl *Guru Amar Das*, Tercer Canal Divino.**

El verdadero ser que vive en el silencio, es sólo el que que logra silenciar la dualidad en su mente, y al hacerlo, medita en Dios. (1)  
Oh Hermanos del Destino, busquen en el interior de su ser y lleguen hasta el Nombre, el Tesoro de Éxtasis. (1-Pausa)  
Dios creó la Creación junto con las bases de la Pasión, y el sentimiento ególatra trajo la duda en la mente y la desvió del Sendero. (2)  
De esta Mente viene todos los cuerpos y la respiración vital. Con la meditación, el mortal conoce el *Jukam* del Comando del Señor y se inmerge en Él. (3) **P. 1129.**



ਕਰਮੁ ਹੋਵੈ ਗੁਰੁ ਕਿਰਪਾ ਕਰੈ ॥ ਇਹੁ ਮਨੁ ਜਾਗੈ  
ਇਸੁ ਮਨ ਕੀ ਦੁਬਿਧਾ ਮਰੈ ॥੪॥ ਮਨ ਕਾ ਸੁਭਾਉ  
ਸਦਾ ਬੈਰਾਗੀ ॥ ਸਭ ਮਹਿ ਵਸੈ ਅਤੀਤੁ ਅਨਰਾਗੀ  
॥੫॥ ਕਹਤ ਨਾਨਕੁ ਜੋ ਜਾਣੈ ਭੋਉ ॥ ਆਦਿ ਪੁਰਖੁ  
ਨਿਰੰਜਨ ਦੇਉ ॥੬॥੫॥ ਭੈਰਉ ਮਹਲਾ ੩ ॥ ਰਾਮ  
ਨਾਮੁ ਜਗਤ ਨਿਸਤਾਰਾ ॥ ਭਵਜਲੁ ਪਾਰਿ ਉਤਾਰ-  
ਣਹਾਰਾ ॥੧॥ ਗੁਰ ਪਰਸਾਦੀ ਹਰਿ ਨਾਮੁ ਸਮਾਲਿ ॥  
ਸਦ ਹੀ ਨਿਬਹੈ ਤੇਰੈ ਨਾਲਿ ॥੧॥ ਰਹਾਉ ॥ ਨਾਮੁ ਨ  
ਚੇਤਹਿ ਮਨਮੁਖ ਗਾਵਾਰਾ ॥ ਬਿਨੁ ਨਾਵੈ ਕੈਸੇ ਪਾਵਹਿ  
ਪਾਰਾ ॥੨॥ ਆਪੇ ਦਾਤਿ ਕਰੇ ਦਾਤਾਰੁ ॥ ਦੇਵਣਹਾਰੇ  
ਕਉ ਜੈਕਾਰੁ ॥੩॥ ਨਦਰਿ ਕਰੇ ਸਤਿਗੁਰੁ ਮਿਲਾਏ ॥  
ਨਾਨਕ ਹਿਰਦੈ ਨਾਮੁ ਵਸਾਏ ॥੪॥੬॥ ਭੈਰਉ ਮਹਲਾ  
੩ ॥ ਨਾਮੇ ਉਧਰੇ ਸਭਿ ਜਿਤਨੇ ਲੋਅ ॥ ਗੁਰਮੁਖਿ  
ਜਿਨਾ ਪਰਾਪਤਿ ਹੋਇ ॥੧॥ ਹਰਿ ਜੀਉ ਅਪਣੀ  
ਕ੍ਰਿਪਾ ਕਰੇਇ ॥ ਗੁਰਮੁਖਿ ਨਾਮੁ ਵਡਿਆਈ ਦੇਇ  
॥੧॥ ਰਹਾਉ ॥ ਰਾਮ ਨਾਮਿ ਜਿਨ ਪ੍ਰੀਤਿ ਪਿਆਰੁ  
॥ ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥੨॥  
ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥ ਅਉਖੇ  
ਹੋਵਹਿ ਚੋਟਾ ਖਾਹਿ ॥੩॥ ਆਪੇ ਕਰਤਾ ਦੇਵੈ ਸੋਇ  
॥ ਨਾਨਕ ਨਾਮੁ ਪਰਾਪਤਿ ਹੋਇ ॥੪॥੭॥ ਭੈਰਉ  
ਮਹਲਾ ੩ ॥ ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥  
ਰਾਮ ਨਾਮੁ ਸਬਦਿ ਬੀਚਾਰੇ ॥੧॥ ਹਰਿ ਜੀਉ ਅਪਣੀ  
ਕਿਰਪਾ ਧਾਰੁ ॥ ਗੁਰਮੁਖਿ ਨਾਮੇ ਲਗੈ ਪਿਆਰੁ ॥੧॥  
ਰਹਾਉ ॥ ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥ ਪੂਰੈ  
ਗੁਰਿ ਮੇਲਾਵਾ ਹੋਇ ॥੨॥ ਨਿਜ ਘਰਿ ਵਸੈ ਸਹਜਿ  
ਸੁਭਾਇ ॥ ਗੁਰਮੁਖਿ ਨਾਮੁ ਵਸੈ ਮਨਿ ਆਇ ॥੩॥  
ਆਪੇ ਵੇਖੈ ਵੇਖਣਹਾਰੁ ॥ ਨਾਨਕ ਨਾਮੁ ਰਖਹੁ ਉਰ  
ਧਾਰਿ ॥੪॥੮॥ ਭੈਰਉ ਮਹਲਾ ੩ ॥ ਕਲਜੁਗ ਮਹਿ  
ਰਾਮ ਨਾਮੁ ਉਰ ਧਾਰੁ ॥ ਬਿਨੁ ਨਾਵੈ ਮਾਥੈ ਪਾਵੈ ਛਾਰੁ  
॥੧॥ ਰਾਮ ਨਾਮੁ ਦੁਲਭੁ ਹੈ ਭਾਈ ॥ ਗੁਰ ਪਰਸਾਦਿ  
ਵਸੈ ਮਨਿ ਆਈ ॥੧॥ ਰਹਾਉ ॥ ਰਾਮ ਨਾਮੁ ਜਨ  
ਭਾਲਹਿ ਸੋਇ ॥ ਪੂਰੇ ਗੁਰ ਤੇ ਪ੍ਰਾਪਤਿ ਹੋਇ ॥੨॥  
ਹਰਿ ਕਾ ਭਾਣਾ ਮਨਹਿ ਸੇ ਜਨ ਪਰਵਾਣੁ ॥ ਗੁਰ  
ਕੈ ਸਬਦਿ ਨਾਮ ਨੀਸਾਣੁ ॥੩॥ ਸੋ ਸੇਵਹੁ ਜੋ ਕਲ  
ਰਹਿਆ ਧਾਰਿ ॥ ਨਾਨਕ ਗੁਰਮੁਖਿ ਨਾਮੁ ਪਿਆਰਿ  
॥੪॥੯॥ ਭੈਰਉ ਮਹਲਾ ੩ ॥ ਕਲਜੁਗ ਮਹਿ ਬਹੁ  
ਕਰਮ ਕਮਾਹਿ ॥ ਨਾ ਰੁਤਿ ਨ ਕਰਮ ਥਾਇ ਪਾਹਿ  
॥੧॥ ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥ ਗੁਰਮੁਖਿ  
ਸਾਚਾ ਲਗੈ ਪਿਆਰੁ ॥੧॥ ਰਹਾਉ ॥ ਤਨੁ ਮਨੁ ਖੋਜਿ  
ਘਰੈ ਮਹਿ ਪਾਇਆ ॥ ਗੁਰਮੁਖਿ ਰਾਮ ਨਾਮਿ ਚਿਤੁ  
ਲਾਇਆ

॥੨॥ ਗਿਆਨ ਅੰਜਨੁ ਸਤਿਗੁਰ ਤੇ ਹੋਇ ॥ ਰਾਮ  
ਨਾਮੁ ਰਵਿ ਰਹਿਆ ਤਿਹੁ ਲੋਇ ॥੩॥ ਕਲਿਜੁਗ ਮਹਿ  
ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥ ਨਾਨਕ ਗੁਰ-  
ਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥

Página 1129

karam jove gur kirpa kare.  
ih man yage is man ki ḁubiDha mare. ॥4॥  
man ka subha-o sada beragi.  
sabh meh vase atit anragi. ॥5॥  
kajat Nanak yo yane bhe-o.  
ad purakj niranyan de-o. ॥6॥5॥  
bhero mehla 3.  
ram nam yagat nistara.  
bhavyal par utaranjara. ॥1॥  
gur parsadi jar nam sam<sup>h</sup>al.  
sad hi nibhe tere nal. ॥1॥ raja-o.  
nam na chiteh manmukj gavara.  
bin nave kese pavaji para. ॥2॥  
ape dat kare datar.  
devanjare ka-o yekar. ॥3॥  
nadar kare satguru mila-e.  
Nanak hirde nam vasa-e. ॥4॥6॥  
bhero mehla 3.  
name uDhre sabh yitne lo-a.  
gurmukj yina parapat jo-e. ॥1॥  
jar yi-o apni kirpa kare-i.  
gurmukj nam vadi-a-i de-e. ॥1॥ raja-o.  
ram nam yin parit pi-ar.  
ap uDhre sabh kul uDharanjar. ॥2॥  
bin nave manmukj yam pur yaji.  
a-ukje joveh chota kjaji. ॥3॥  
ape karta deve so-e.  
Nanak nam parapat jo-e. ॥4॥7॥  
bhero mehla 3.  
govind parit sankadik uDhare.  
ram nam sabad bichare. ॥1॥  
jar yi-o apni kirpa Dhar.  
gurmukj name lage pi-ar. ॥1॥ raja-o.  
antar parit bhagat sachi jo-e.  
pure gur melava jo-e. ॥2॥  
niy ghar vase sahy subha-e.  
gurmukj nam vase man a-e. ॥3॥  
ape vekje vekjanjar.  
Nanak nam rakjaju ur Dhar. ॥4॥8॥  
bhero mehla 3.  
kalyug meh ram nam ur Dhar.  
bin nave mathe pave chhar. ॥1॥  
ram nam dulabh he bha-i.  
gur parsad vase man a-i. ॥1॥ raja-o.  
ram nam yan bhaleh so-e.  
pure gur te parapat jo-e. ॥2॥  
jar ka bhana maneh se yan parvan.  
gur ke sabad nam nisan. ॥3॥  
so sevhu yo kal raji-a Dhar.  
Nanak gurmukj nam pi-ar. ॥4॥9॥  
bhero mehla 3.  
kalyug meh bajo karam kamaji.  
na rut na karam tha-e paji. ॥1॥  
kalyug meh ram nam he sar.  
gurmukj sacha lage pi-ar. ॥1॥ raja-o.  
tan man kjoy ghare meh pa-i-a.  
gurmukj ram nam chit la-i-a. ॥2॥

Página 1130

gi-an anyan satgur te jo-e.  
ram nam rav raji-a tihu lo-e. ॥3॥  
kaliyug meh jar yi-o ek jor rut na ka-i.  
Nanak gurmukj hirde ram nam lejo yama-i. ॥4॥10॥

Cuando el mortal tiene un buen *Karma*, el *Guru* confiere Su Gracia, entonces la mente despierta, deshaciéndose de la dualidad de la mente. (4)

La naturaleza innata de la mente es permanecer desapegada, pues en el interior de todas las mentes habita el Dios Desapasionado y Desapegado. (5)

Dice *Nanak*, quien conoce los Misterios de la mente, es el Ser Primordial, el Dios Inmaculado. (6-5)

**Bhairo, Mejl *Guru Amar Das*, Tercer Canal Divino.**

La emancipación del mundo se da a través del Nombre del Señor.

Sí, nos transporta por el mar de las existencias. (1)

Alaba entonces el Nombre por la Gracia del *Guru*, ésta permanecerá contigo por siempre y para siempre.

(1-Pausa)

Si no habitas en el Nombre, oh tonto voluntarioso, ¿cómo podrás entonces llegar hasta la otra orilla? (2)

El Dios Bondadoso, de Sí Mismo, nos da lo que necesitamos. Ave oh Dios, Bendito seas.

(3)

Él, en Su Misericordia, nos conduce hasta el *Guru* y así alabamos el Nombre del Señor en nuestro corazón. (4-6)

**Bhairo, Mejl *Guru Amar Das*, Tercer Canal Divino.**

Todas las criaturas son liberadas sólo a través del Nombre del Señor, sí, ellos lo obtienen por la Gracia del *Guru*.

(1)

Dios por Sí Mismo, nos bendice con Su Misericordia, sí, sólo Él nos bendice con la Gloria del Nombre. (1-Pausa)

Los que se han apegado al Bienamado Nombre de Dios, serán salvados, no, ellos salvan a toda su generación. (2)

Sin el Nombre, el ególatra llega hasta las regiones donde *Yama* reside, su semblante es destruido y sólo obtiene dolor y sufrimiento. (3)

Pero cuando Dios, por Sí Mismo nos bendice, entonces, dice *Nanak*, el Nombre es Lo que uno obtiene. (4-7)

**Bhairo, Mejl *Guru Amar Das*, Tercer Canal Divino.**

El Amor de Dios emancipó a los hijos de *Brahma*, cuando habitaron en el Nombre de Dios. (1)

Oh Dios, ten Compasión de mí, para que me vuelva Devoto de Tu Nombre, por la Gracia del *Guru*. (1-Pausa)

Si uno lleva en su interior la Amorosa Adoración de Dios, a través del *Guru* Perfecto, se une con su Señor. (2)

De forma espontánea entonces uno viene a habitar en el Recinto del Ser y enaltece el Nombre en la mente, por la Gracia del *Guru*. (3)

El Señor Vidente, de Sí Mismo, lo ve todo y nos otorga Su Bendición, aprecia entonces en tu corazón sólo Su Nombre. (4-8)

**Bhairo, Mejl *Guru Amar Das*, Tercer Canal Divino.**

Sólo el Nombre del Señor emancipa en la Era de *Kali*. Sí, sin el Nombre, uno no pasa de ser ceniza. (1)

Inapreciable, oh amigos, es el Nombre del Señor. Uno Lo eleva en la mente, por la Gracia del *Guru*. (1-Pausa)

Sí, sólo buscará el Nombre, aquél que lo busca en el *Guru* Perfecto. (2)

El que camina en la Voluntad de Dios, es aprobado por Él y es ungido con el Nombre a través de la Palabra del *Guru*. (3)

Enaltécelo a Él, Quien sostiene al Universo entero, y ama el Nombre, por la Gracia del *Guru*. (4-9)

**Bhairo, Mejl *Guru Amar Das*, Tercer Canal Divino.**

Uno podrá realizar miles de rituales en la Era de *Kali*, pero esto no dará fruto, pues la estación no es propicia. (1)

En esta era lo único eficaz es el Nombre del Señor, si por las Gracia del *Guru* uno es entonado en la Verdad del Señor. (1-Pausa)

Si uno busca bien en su ser, uno encuentra a Dios en el interior, en su propio hogar y por la Gracia del *Guru* el *Gurmukj* centra su Conciencia en el Nombre del Señor. (2) **P. 1130.**

Uno es bendecido con el Bálsamo de la Sabiduría por el *Guru* y logra ver como el Nombre prevalece en los tres mundos. (3)

Sí, en la estación de la Era de *Kali* no crece nada más que el Nombre del Señor. Haz crecer entonces el Nombre del Señor en tu corazón, por la Gracia del *Guru*. (4-10)



ਭੈਰਉ ਮਹਲਾ ੩ ਘਰੁ ੨

ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਮਨਮੁਖ ਰੋਗਿ ਵਿਆਪੈ ਤਿਸੈਨਾ ਜੇਲਹਿ ਅਧਿਕਾਈ ॥ ਮਰਿ ਮਰਿ ਜਮਹਿ ਠਹਿਰੁ ਨ ਪਾਵਹਿ ਬਿਰਥਾ ਜਨਮੁ ਗਵਾਈ ॥੧॥ ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੋਝਾਈ ॥ ਹਉਮੈ ਰੋਗੀ ਜਗਤੁ ਉਪਾਇਆ ਬਿਨੈ ਸੋਬਦੈ ਰੋਗੁ ਨ ਜਾਈ ॥੧॥ ਰਹਾਉ ॥ ਸਿਮਿਤਿ ਸ੍ਰਾਸਤੁ ਪੜਹਿ ਮਨਿ ਕੋਤੇ ਬਿਨੈ ਸੋਬਦੈ ਸੁਰਤਿ ਨ ਪਾਈ ॥ ਤੈ ਗੁਣ ਸੋਭੈ ਰੋਗਿ ਵਿਆਪੈ ਮੁਮਤਾ ਸੁਰਤਿ ਗਵਾਈ ॥੨॥ ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥ ਹਰਿ ਕਾ ਨਾਮੁ ਨਿਧਾਨੈ ਪਾਇਆ ਸੁਖ ਵੈ-ਸਆ ਮਨਿ ਆਇ ॥੩॥ ਚਉਥੀ ਪਦਵੀ ਗੁਰਮੁਖਿ ਵਰਤਹਿ ਤਿਨ ਨਿਜ ਘਰਿ ਵਾਸਾ ਪਾਇਆ ॥ ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥੪॥ ਏਕਸੁ ਕੀ ਸਿਰਿ ਕਾਰ ਏਕ ਸਿਰਿ ਬਹਮਾ ਬਿਸਨੁ ਰੁਦੁ ਉਪਾਇਆ ॥ ਨਾਨਕ ਨਿਹਚਲੁ ਸਾਚਾ ਏਕ ਨਾ ਓਹੁ ਮਰੈ ਨ ਜਾਇਆ ॥੫॥੧॥੧੧॥ ਭੈਰਉ ਮਹਲਾ ੩ ॥ ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸਸਾਰਾ ॥ ਗੁਰਮੁਖਿ ਬੁਝਹਿ ਰੋਗੁ ਗਵਾਵਹਿ ਗੁਰ ਸ਼ਬਦੀ ਵੀਚਾਰਾ ॥੧॥ ਹਰਿ ਜੀਉ ਸੁਤਸੁਗਤਿ ਮੇਲਾਇ ॥ ਨਾਨਕੁ ਤਿਸ ਨੋ ਦੇਇ ਵਡਿਆਈ ਜੇ ਰਾਮੁ ਨਾਮਿ ਚਿਤੁ ਲਾਇ ॥੧॥ ਰਹਾਉ ॥ ਮੁਖਤਾ ਕਾਲਿ ਸਭਿ ਰੋਗਿ ਵਿਆਪੈ ਤਿਨੁ ਜਮ ਕੀ ਹੈ ਸਿਰਿ ਕਾਰਾ ॥ ਗੁਰਮੁਖਿ ਪਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥੨॥ ਜਿਨੁ ਹਰਿ ਕਾ ਨਾਮੁ ਨ ਗੁਰਮੁਖਿ ਜਾਤਾ ਸੇ ਜਗੁ ਮਹਿ ਕਾਰੇ ਆਇਆ ॥ ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥੩॥ ਨਾਨਕੁ ਸੇ ਪੂਰੇ ਵਡਭਾਗੀ ਸਤਿਗੁਰੁ ਸੇਵਾ ਲਾਏ ॥ ਜੇ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥੪॥੨॥੧੨॥ ਭੈਰਉ ਮਹਲਾ ੩ ॥ ਦੁਖ ਵਿਚਿ ਜੰਮੈ ਦੁਖਿ ਮਰੈ ਦੁਖੁ ਵਿਚਿ ਕਾਰ ਕਮਾਇ ॥ ਗੁਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥੧॥ ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥ ਪੂਰੇ ਗੁਰ ਕੀ ਸੇਵਾ ਨੋ ਕੀਨੀ ਹਰਿ ਕਾ ਨਾਮੁ ਨ ਭਾਇਆ ॥੧॥ ਰਹਾਉ ॥ ਗੁਰ ਕਾ ਸਬਦੁ ਸਭਿ ਰੋਗੁ ਗਵਾਏ ਜਿਸ ਨੋ ਹਰਿ ਜੀਉ

ਲਾਏ ॥ ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥੨॥ ਸਤਿਗੁਰੁ ਭੇਟੈ ਤਾ ਫਲੁ ਪਾਏ ਸਦੁ ਕਰੁਣੀ ਸੁਖ ਸਾਰੁ ॥ ਸੋ ਜਨ ਨਿਰਮਲੁ ਜੋ ਹਰਿ ਲਾਗੈ ਹਰਿ ਨਾਮੁ ਧਰਹਿ ਪਿਆਰੁ ॥੩॥ ਤਿਨ ਕੀ ਰੇਣੁ ਮਿਲੈ ਤਾ ਮਸਤਕਿ ਲਾਈ ਜਿਨ ਸਤਿਗੁਰੁ ਪਰਾ ਪਿਆਇਆ ॥ ਨਾਨਕੁ ਤਿਨੁ ਕੀ ਰੇਣੁ ਪੂਰੈ ਭਾਗੀ ਪਾਈਐ ਜਿਨੀ ਰਾਮੁ ਨਾਮਿ ਚਿਤੁ ਲਾਇਆ ॥੪॥੩॥੧੩॥ ਭੈਰਉ ਮਹਲਾ ੩ ॥ ਸੁਬਦੁ ਬੀਚਾਰੈ ਸੇ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥ ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੁਖੁ ਨ ਹੋਈ ॥੧॥ ਭਗਤੁ ਭਗਤੁ ਕਹੈ ਸਭੁ ਕੋਈ ॥ ਬਿਨੈ ਸਤਿਗੁਰੁ ਸੇਵੈ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥੧॥ ਰਹਾਉ ॥ ਮਨਮੁਖੁ ਸੋਲੁ ਗਵਾਵਹਿ ਲਾਭੈ ਮਾਗਹਿ ਲਾਹਾ ਲਾਭੈ ਕਿਦੁ ਹੋਈ ॥ ਜਮਕਾਲੁ ਸਦਾ ਹੈ ਸਿਰ ਉਪਰਿ ਦੂਜੈ ਭਾਇ ਪਤਿ ਖੋਈ ॥੨॥ ਬਹਲੇ ਭੋਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥ ਪਤਿ ਪਤਿ ਲੁਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥੩॥ ਸਤਿਗੁਰੁ ਸੇਵਹਿ ਪਰਮੁ ਗਤਿ ਪਾਵਹਿ ਨਾਮਿ ਮਿਲੈ ਵਡਿਆਈ ॥ ਨਾਨਕੁ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥੪॥੪॥੧੪॥ ਭੈਰਉ ਮਹਲਾ ੩ ॥ ਮਨਮੁਖੁ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥ ਉਦਰੁ ਨੈ ਸਾਣੁ ਨ ਭਰੀਐ ਕਬਹੂੰ ਤਿਸਨਾ ਅੰਗਨਿ ਪਰਾਏ ॥੧॥ ਸਦਾ ਅਨੰਦੁ ਰਾਮੁ ਰਸਿ ਰੇਤੈ ॥ ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤਿਪ੍ਰਭਾਤੈ ॥੧॥ ਰਹਾਉ ॥ ਆਪੇ ਪਾਰਬ੍ਰਹਮੁ ਸਿਸ਼ਟਿ ਜ਼ਿਨਿ ਸ੍ਰਾਜੀ ਸਿਰਿ ਸਿਰਿ ਧੋਧੈ ਲਾਏ ॥ ਆਇਆ ਮਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥੨॥

bhero mehla 3
ghar 2
ik-o<sup>N</sup>kar satgur parsad.
dubiDha manmukj rog vi-ape tarisna yaleh aDhika-i.
mar mar yameh tha-ur na pavaji birtha yanam gava-i.
॥1॥
mere paritam kar kirpa de buyha-i.
ha-ume rogi yagat upa-i-a bin sabde rog na ya-i.
॥1॥
raja-o.
simrit sastar parjeh mun kete bin sabde surat na pa-i.
tare gun sabhe rog vi-ape mamta surat gava-i.
॥2॥
ik ape kadh la-e parabh ape gur seva parabh la-e.
jar ka nam niDhano pa-i-a sukj vasi-a man a-e.
॥3॥
cha-uthi padvi gurmukj varteh tin niy ghar vasa pa-i-a.
pure satgur kirpa kini vichaju ap gava-i-a.
॥4॥
ekas ki sir kar ek yin barahma bisan rudar upa-i-a.
Nanak nihchal sacha eko na oh mare na ya-i-a.
॥5॥॥1॥1॥
bhero mehla 3.
manmukj dubiDha sada he rogi rogi sagal sansara.
gurmukj buyheh rog gavaveh gur sabdi vichara.
॥1॥
jar yi-o satsangat mela-e.
Nanak tis no de-e vadi-a-i yo ram nam chit la-e.
॥1॥
raja-o.
mamta kal sabh rog vi-ape tin yam ki he sir kara.
gurmukj parani yam nerh na ave yin jar rakji-a ur Dhara.
॥2॥
yin jar ka nam na gurmukj yata se yag meh kaje a-i-a.
gur ki seva kade na kini birtha yanam gava-i-a.
॥3॥
Nanak se pure vadbhagi satgur seva la-e.
yo ichheh so-i fal pavaji gurbani sukj pa-e.
॥4॥2॥12॥
bhero mehla 3.
dukj vich yamme dukj mare dukj vich kar kama-e.
garabh yoni vich kade na nikle bista maji sama-e.
॥1॥
Dharig Dharig manmukj yanam gava-i-a.
pure gur ki sev na kini jar ka nam na bha-i-a.
॥1॥
raja-o.
gur ka sabad sabh rog gava-e yis no jar yi-o la-e.

#### Página 1131

name nam mile vadi-a-i yis no man vasa-e.
॥2॥
satgur bhetе ta fal pa-e sach karni sukj sar.
se yan nirmal yo jar lage jar name Dhareh pi-ar.
॥3॥
tin ki ren mile ta<sup>N</sup> mastak la-i yin satgur pura Dhi-a-i-a.
Nanak tin ki ren pure bhag pa-i-e yini ram nam chit la-i-a.
॥4॥3॥13॥
bhero mehla 3.
sabad bichare so yan sacha yin ke hirde sacha so-i.
sachi bhagat karaji din rati ta<sup>N</sup> tan dukj na jo-i.
॥1॥
bhagat bhagat kaje sabh ko-i.
bin satgur seve bhagat na pa-i-e pure bhag mile parabh so-i.
॥1॥
raja-o.
manmukj mul gavaveh labh mageh laja labh kidu jo-i.
yamkal sada he sir upar duye bha-e pat kjo-i.
॥2॥
bahle bhekj bhaveh din rati ja-ume rog na ya-i.
parh parh luyheh bad vakaneh mil ma-i-a surat gava-i.
॥3॥
satgur seveh param gat pavaji nam mile vadi-a-i.
Nanak nam yina man vasi-a dar sache pat pa-i.
॥4॥4॥14॥
bhero mehla 3.
manmukj asa naji utre duye bha-e kju-a-e.
udar ne san na bhari-e kabhu tarisna agan pacha-e.
॥1॥
sada anand ram ras rate.
hirde nam dubiDha man bhagi jar jar amrit pi tariptate.
॥1॥
raja-o.
ape parbarahm sarisat yin sei sir sir DhanDhe la-e.
ma-i-a moh ki-a yin ape ape duye la-e.
॥2॥

**Un Dios Creador Universal, por la Gracia del Verdadero *Guru*.**

**Bhairo, Mejl *Guru* Amar Das, Tercer Canal Divino.**

Los ególatras están afligidos por la maldad de la dualidad y son consumidos por la intensidad del fuego de sus pasiones.
Sí, ese ser va y viene, pero no encuentra ninguna Paz, pues en vano desperdicia la oportunidad del nacimiento humano.

Oh mi Amor, haznos Sabios por Tu Gracia, pues el mundo no se libera de las aflicciones del ego, si no es a través de la Palabra.

Miles de seres que viven en el silencio estudian los *Smritis* y los *Shastras*, pero sin la Palabra en realidad no saben nada, pues están involucrados en las tres modalidades y su orgullo los ha hecho perder la Conciencia de Dios.

A algunos los salvas por Ti Mismo y los canalizas en el Servicio del *Guru*, así entonces son bendecidos con el Tesoro del Nombre y la Paz habita en su mente.

El ser conciente en Dios habita en el Cuarto Estado de Éxtasis.
Sí, ese ser vive en su Ser Verdadero, pues el *Guru* Perfecto le muestra Su Compasión y lo libera de su ego negativo.

Sirve sólo a Quien creó a *Brahma*, a *Vishnu* y a *Shiva*.

Dice *Nanak*, Eterno es el Dios Verdadero, Quien ni muere ni se va.

**Bhairo, Mejl *Guru* Amar Das, Tercer Canal Divino.**

El ególatra vive afligido por la dualidad, este mal en realidad aflige al mundo entero, pero el ser conciente en Dios, encuentra cómo liberarse de este mal, pues él medita en la Palabra del *Guru*.

Oh Dios, guíame hasta la Sociedad de los Santos, pues sé que bendices con toda Gloria a aquél que permanece entonado en Tu Nombre.

Todo mundo vive afligido por el orgullo y por la muerte, pues uno sirve a los fines de la muerte y no a Dios.
*Yama* no se acerca al ser con Conciencia de Dios, no, a quien conserva al Señor en su corazón.

Aquél que no conoce el Nombre del Señor, a través del *Guru*, ¿para qué entonces vino a este mundo?

Sí, el que no ha servido nunca al *Guru*, en verdad ha desperdiciado su vida en vano.

Dice *Nangk*, afortunado es sólo aquél que está entonado en el Servicio del *Guru* y lo que sea que busca, lo obtiene, pues logra el Éxtasis a través de la Palabra del *Shabd* del *Guru*.

**Bhairo, Mejl *Guru* Amar Das, Tercer Canal Divino.**

Uno nace, actúa y muere sufriendo, así uno no es liberado del ciclo de la trasmigración y habita siempre en la suciedad de la ilusión.

Oh, maldito sea el voluntarioso *Manmukj*, que desperdicia el Mérito del nacimiento como ser humano, ese ser no ama al Señor, ni sirve al *Guru* Perfecto.

La Palabra del *Shabd* del *Guru* cura todas las enfermedades, sólo a quien el Señor apega en Su Ser, es unido a Él.
**P. 1131.**

A través del *Naam*, es bendecido con Su Tesoro, sí, es bendecido quien enaltece al Señor en el interior de su ser.

El que encuentra al *Guru*, logra el Fruto de la Verdad, pues en la Conducta Verdadera está contenida la Esencia del Éxtasis.
Sí, sólo será Inmaculado quien esté dedicado a Dios, y ame Su Nombre.

Voy a ungir mi mente con el Polvo de los Pies de aquél que habita en el *Guru* Perfecto.
Si por una muy buena Fortuna uno es bendecido así, pues bendito es el Polvo de los Pies de aquél que está entonado en el Nombre del Señor.

**Bhairo, Mejl *Guru* Amar Das, Tercer Canal Divino.**

Sólo es Verdadero, quien medita en la Palabra, enaltece al Señor Verdadero en su corazón y se vuelve Devoto de Él, así el dolor no lo afligirá.

Pero sin servir al *Guru*, uno no obtiene la Devoción, pues es por un Destino Perfecto que uno logra llegar hasta el Estado Mental donde Dios está.

El ególatra pide la utilidad, habiendo perdido todo el capital, oh ¿cómo podrá obtener algo, dime?

Sobre su cabeza está el miedo a la muerte y pierde su honor, afligido por la dualidad.

Uno se viste de mil formas y vaga por todas partes día y noche, pero por nada se libera de su ego negativo, pues mientras más lee, más se involucra en complicados discursos mentales, y estando apegado a *Maya* pierde la Conciencia de Dios.

Aquél que sirve al *Guru* Verdadero, logra el Estado Supremo de Éxtasis y es bendecido con la Gloria del Nombre.
Sí, el ser que aprecia el Nombre del Señor en su mente, reúne toda Gloria en la Puerta del Señor.

**Bhairo, Mejl *Guru* Amar Das, Tercer Canal Divino.**

El arrogante *Manmukj* no se libera de sus falsas esperanzas y es destruido por la dualidad, su estómago, como río, pide más y más y es consumido por el fuego de sus propias pasiones.

Uno está siempre en Éxtasis, imbuido en la Esencia de Dios, sí, alabando el Nombre, la mente de uno se libera de la dualidad y vive saciado con el Néctar del Señor.

El Señor Trascendente también creó la creación y le encomendó a cada uno su tarea.

Sí, Él, de Motus Propio trajo a *Maya* dentro de su obra e hizo que todos se apegaran al otro.



ਤਿਸ ਨੋ ਕਿਹੁ ਕਹੀਐ ਜੇ ਦੁਜਾ ਹੋਵੈ ਸਭਿ ਤੁਧੈ ਮਾਹਿ ਸਮਾਏ ॥ ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥੩॥ ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥ ਨਾਨਕ ਸਤਿਗੁਰਿ ਸੋਝੀ ਪਾਈ ਸਚਿ ਨਾਮਿ ਨਿਸਤਾਰਾ ॥੪॥੫॥੧੫॥ ਭੈਰਉ ਮਹਲਾ ੩ ॥ ਕਲਿ ਮਹਿ ਪ੍ਰੇਤ ਜਿਨੀ ਰਾਮੁ ਨ ਪਛਾਤਾ ਸਤਜੁਗਿ ਪਰਮ ਹੰਸ ਬੀਚਾਰੀ ॥ ਦੁਆਪੁਰਿ ਤੋਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥੧॥ ਕੋਲਿ ਮਹਿ ਰਾਮ ਨਾਮਿ ਵਡਿਆਈ ॥ ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥੧॥ ਰਹਾਉ ॥ ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰ-ਮੁਖਿ ਮੰਨਿ ਵਸਾਈ ॥ ਆਪਿ ਤਰੇ ਸਗਲੇ ਕਲ ਤਾਰੇ ਜਿਨੀ ਰਾਮ ਨਾਮਿ ਲਿਵ ਲਾਈ ॥੨॥ ਮੇਰਾ ਪ੍ਰਭੁ ਹੈ ਗੁਣ ਕਾ

ਦਾਤਾ ਅਵਗਣੁ ਸਬਦਿ ਜੁਲਾਏ ॥ ਜਿਨ ਮਨਿ ਵ-ਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥੩॥ ਘਰੁ ਦਰੁ ਮਹਲੁ ਸਤਿਗੁਰੁ ਦਿਖਾਇਆ ਰੰਗ ਸਿਉ ਰਲੀਆ ਮਾਣੈ ॥ ਜੋ ਕਿਛੁ ਕਰੈ ਸੁ ਭੁਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥੪॥੬॥੧੬॥ ਭੈਰਉ ਮਹਲਾ ੩ ॥ ਮਨਸਾ ਮਨਹਿ ਸਮਾਇ ਲੈ ਗੁਰੁ ਸਬਦੀ ਵੀਚਾਰ ॥ ਗੁਰ ਪੂਰੇ ਤੇ ਸੋਝੀ ਪਵੈ ਫਿਰਿ ਮਰੈ ਨ ਵਾਰੇ ਵਾਰ ॥੧॥ ਮੈਨ ਮੇਰੇ ਰਾਮ ਨਾਮੁ ਆਧਾਰੁ ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸਭੁ ਇਛੁ ਪੁਜਾਵਣਹਾਰੁ ॥੧॥ ਰਹਾਉ ॥ ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੁਝ ਨ ਪਾਇ ॥ ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥੨॥ ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥ ਸਤਿਗੁਰ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛਤਾਹਿ ॥੩॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥ ਨਾਨਕ ਹਰਿ ਭਗਤਿ ਪੁਰਾਪਤਿ ਹੋਈ ਜੋਤੀ ਜੋਤਿ ਸਮਾਇ ॥੪॥੭॥੧੭॥ ਭੈਰਉ ਮਹਲਾ ੩ ॥ ਬਾਝੁ ਗੁਰੁ ਜਗਤੁ ਬਊਰਾਨਾ ਭੁਲਾ ਚੋਟਾ ਖਾਈ ॥ ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥੧॥ ਮੇਰੇ ਮਨ ਸਦਾ ਰਹਹੁ ਸਤਿਗੁਰ ਕੀ ਸਰਣਾ ॥ ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰੁ ਸਬਦੇ ਭਵਜਲੁ ਤਰਣਾ ॥੧॥ ਰਹਾਉ ॥ ਭੋਖ ਕਰੈ ਬਹੁਤੁ ਚਿਤੁ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥ ਅੰਤਰਿ ਤਿਸਾ ਭੁਖ ਅਤਿ ਬਹੁਤੀ ਭਉਂਕਤੁ ਫਿਰੈ ਦਰ ਬਾਰੁ ॥੨॥ ਗੁਰੈ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥ ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥੩॥ ਜਿਉ ਤਿਸੁ ਭਾਵੈ ਤਿਵੈ ਚਲਾਵੈ ਕਰਣਾ ਕਿਛੁ ਨ ਜਾਈ ॥ ਨਾਨਕੁ ਗੁਰਮੁਖਿ ਸਬਦੁ ਸਮਾਲੈ ਰਾਮੋ ਨਾਮਿ ਵ-ਡਿਆਈ ॥੪॥੮॥੧੮॥ ਭੈਰਉ ਮਹਲਾ ੩ ॥ ਹਉਮੈ ਮਾਇਆ ਮਹਿ ਖੁਆਇਆ ਦੁਖੁ ਖਟੇ ਦੁਖ ਖਾਇ ॥ ਅੰਤਰਿ ਲੋਭ ਹਲਕੁ ਦੁਖ ਭਾਗੈ ਬਿਨੁ ਬਿਬੇਕ ਭਰਮਾਇ ॥੧॥ ਮਨਮੁਖਿ ਧਿਗ ਜੀਵਣੁ ਸੋਸਾਰਿ ॥ ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥੧॥ ਰਹਾਉ ॥ ਪਸਿਆ ਕਰਮ ਕਰੈ ਨਹੀ ਬੁਝੈ ਕੁਤੁ ਕਮਾਵੈ ਕੁਤੁ ਹਇ ॥ ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲੈਹੈ ਜਨੁ ਕੋਇ ॥੨॥ ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥ ਗੁਰ ਪਰਸਾਦੀ ਪੂਰਾ ਪਾਇਆ ਚੁਕਾ ਮਨੁ ਅਭਿਮਾਨੁ ॥੩॥ ਆਪੇ ਕਰਤਾ ਕਰੇ ਕਰਾਇ ਆਪੇ ਮਾਰਗਿ ਪਾਏ ॥

ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥੪॥੯॥੧੯॥

tis no kihu kaji-e ye duya jove sabh tuDhe maji sama-e. gurmukj gi-an tat bichara yoti yot mila-e. ॥3॥ so parabh sacha sad hi sacha sacha sabh akara. Nanak satgur soyhi pa-i sach nam nistara. ॥4॥5॥15॥ bhero mehla 3. kal meh pareṯ yin<sup>H</sup>i ram na pachhata satyug param jans bichari. du-apur tareṯ manas varteh virle ja-ume mari. ॥1॥ kal meh ram nam vadi-a-i. yug yug gurmukj eko yaṯa vin nave mukat na pa-i. ॥1॥ raja-o. hirde nam lakje yan sacha gurmukj man vasa-i. ap tare sagle kul tare yini ram nam liv la-i. ॥2॥ mera parabh he gun ka data avgan sabad yala-e.

#### Página 1132

yin man vasi-a se yan sohe hirde nam vasa-e. ॥3॥ ghar dar majal satguru dikja-i-a rang si-o rali-a mane. yo kichh kaje so bhala kar mane Nanak nam vakjane. ॥4॥6॥16॥ bhero mehla 3. mansa maneh sama-e le gur sabdi vichar. gur pure te soyhi pave fir mare na varo var. ॥1॥ man mere ram nam aDhar. gur parsad param pad pa-i-a sabh ichh puyavanjar. ॥1॥ raja-o. sabh meh eko rav raji-a gur bin buyh na pa-e. gurmukj pargat jo-a mera jar parabh an-din jar gun ga-e. ॥2॥ sukj-data jar ek he jor the sukj na paji. satgur yini na sevi-a data se ant ga-e pachhutaji. ॥3॥ satgur sev sada sukj pa-i-a fir dukj na lage Dha-e. Nanak jar bhagat parapat jo-i yoti yot sama-e. ॥4॥7॥17॥ bhero mehla 3. be guru yagat ba-urana bhula chota kja-i. mar mar yamme sada dukj pa-e dar ki kjabar na pa-i. ॥1॥ mere man sada rahhu satgur ki sarna. hirde jar nam mitha sad laga gur sabde bhavyal tarṇa. ॥1॥ raja-o. bhekj kare bajut chit dole antar kam kroDh aja<sup>N</sup>kar. antar tisa bhukj at bajuti bha-ukat fire dar bar. ॥2॥ gur ke sabad mareh fir yiveh tin ka-o mukat du-ar. antar sa<sup>Nt</sup> sada sukj jove jar rakji-a ur Dhar. ॥3॥ yi-o tis bhave tive chalave karna kichhu na ya-i. Nanak gurmukj sabad sam<sup>H</sup>ale ram nam vadi-a-i. ॥4॥8॥18॥ bhero mehla 3. ha-ume ma-i-a mohi kju-a-i-a dukj kjate dukj kja-e. antar lobh jalak dukj bhari bin bibek bharma-e. ॥1॥ manmukj Dharig yivan sesar. ram nam supne naji cheti-a jar si-o kade na lage pi-ar. ॥1॥ raja-o. pasu-a karam kare naji buyhe kurh kamave kurjo jo-e. satgur mile ta ulti jove kjoy laje yan ko-e. ॥2॥ jar jar nam ride sad vasi-a pa-i-a guni niDhan. gur parsadi pura pa-i-a chuka man abjiman. ॥3॥ ape karta kare kara-e ape marag pa-e.

#### Página 1133

ape gurmukj de vadi-a-i Nanak nam sama-e. ॥4॥9॥19॥

Oh Dios, a quien puede uno recurrir, cuando no hay nadie más que Tú y todo se inmerge en Ti. El que medita en la Esencia de Tu Sabiduría, su Alma la inmerge en el Alma Universal. (3) Verdadero, siempre Verdadero eres Tú, oh Dios, y habiendo emanado de Ti, todas las formas son verdaderas. Dice *Nanak*, cuando el *Guru* Verdadero me volvió partícipe de esta Sabiduría, fui emancipado a través del Nombre Verdadero. (4-5-15)

#### Bhairo, Mejl Guru Amar Das, Tercer Canal Divino.

En *Satya Yug*, la era de la Verdad, los seres humanos eran *Parmajansas*, pues ellos meditaban en la Verdad; ahora en *Kali Yug*, ellos son sólo duendes que no conocen a su Dios. En *Duapar Yug* y en *Treta Yug*, los seres humanos eran sólo seres humanos y raro era aquél que se liberaba de su ego negativo. (1) En *Kali Yug*, uno logra la Gloria sólo a través del Nombre del Señor, y por la Gracia del *Guru* conoce al Dios Único, llega a saber que no será emancipado más que a través del Nombre, (1-Pausa) Por la Gracia del *Guru*, uno conoce a Dios, época tras época. Al Sirviente del Señor le es recitado el Nombre, y por la Gracia del *Guru* llega a elevar el Nombre emancipando su ser, de esa manera emancipa también a todos sus parientes, sí, aquél que está entonado en el *Naam*, el Nombre del Señor lo obtiene. (2) Mi Dios es Quien otorga la Virtud, y a través de la Palabra del *Shabd*, consume todas nuestras faltas y deméritos. **P. 1132.**

Quienes en sus mentes están llenos del *Naam*, son bellos y Lo enaltecen en su corazón. (3) El *Guru* Verdadero los guía a su Recinto Verdadero y ellos disfrutan del Amor de su Esposo recitando sólo el Nombre del Señor y aceptando lo que sea que viene del Señor. (4-6-16)

#### Bhairo, Mejl Guru Amar Das, Tercer Canal Divino.

Meditando en la Palabra del *Shabd* del *Guru*, los deseos se inmergen dentro de la misma mente. Sí, cuando uno conoce a Dios a través del *Guru* Perfecto, uno ya no vuelve a morir. (1) Mi mente se apoya sólo en el *Naam*, el Nombre del Señor y por la Gracia del *Guru*, llega hasta el Estado Supremo de Éxtasis. Eso llenará tu ser. (1-Pausa) El Dios Único prevalece en todo, pero sin el *Guru* uno no sabe nada, sí, por la Gracia del *Guru*, Dios se manifiesta en la mente y uno entona para siempre la Alabanza del Señor. (2) El Dios Dador de Éxtasis es el Uno Solo. No, en ningún otro lado hay Paz y los que no sirven al *Guru* Verdadero parten con dolor al final. (3) Sirviendo al *Guru* uno está siempre en Éxtasis y nunca más el dolor se le acerca, viviendo bendecido con la Devoción a Dios, el Alma de uno se inmerge en el Alma Universal. (4-7-17)

#### Bhairo, Mejl Guru Amar Das, Tercer Canal Divino.

Sin el *Guru*, el mundo se enloquece, y permaneciendo en la ignorancia sólo obtiene dolor, sufre naciendo y volviendo a morir, una y otra vez, sin poder encontrar la Puerta del Señor. (1) Oh mente mía, busca siempre el Santuario del *Guru* Verdadero y el Nombre del Señor te parecerá dulce a través de la Palabra del *Shabd* del *Guru*; así podrás nadar hasta la otra orilla del mar de las existencias materiales. (1Pausa) Uno se cambia de ropa millones de veces, la mente vacila, pues en el interior hay lujuria, enojo y orgullo y las pasiones nos hacen ladrar de puerta en puerta. (2) Si uno muere en la Palabra del *Shabd* del *Guru*, entonces renace en Dios y es emancipado. En su interior hay siempre Paz y Éxtasis y ése ser conserva a Dios en su corazón. (3) Sí, el Señor nos maneja a Voluntad, pues por uno mismo no se puede hacer nada. Dice *Nanak*, si por la Gracia del *Guru* uno alaba la Palabra del *Shabd*, es bendecido con la Gloria del Nombre del Señor. (4-8-18)

#### Bhairo, Mejl Guru Amar Das, Tercer Canal Divino.

Uno es engañado por el ego y el deseo, así es como uno gana y come sufrimiento, la avaricia lo vuelve a uno loco, carga un inmenso dolor y sin Sabiduría se pierde en el camino. (1) Oh, maldita sea la vida del arrogante *Manmukj* en el mundo, pues él no alaba el Nombre del Señor nunca, ni siquiera en el sueño, pues ese ser no ama a Dios. (1-Pausa) Este animal actúa sin saber porqué, practica lo que es falso y se vuelve falso. Pero cuando encuentra al *Guru* Verdadero, la marea de su mente cambia, averigüen por ustedes mismos, oh seres humanos. (2) Si uno enaltece el Nombre de Dios en la mente, llega hasta Él, al Tesoro de Virtud. Sí, por la Gracia del *Guru*, uno llega al Dios Perfecto, liberando a su mente del ego negativo. (3) El Señor, por Sí Mismo, lo hace y lo crea todo, por Sí Mismo nos guía en el Sendero. **P. 1133.** Por Sí Mismo bendice al *Gurmukj* con Su Gloriosa Grandeza y, oh dice *Nanak*, lo inmerge en el *Naam*. (4-9-19)



ਭੈਰਉ ਮਹਲਾ ੩ ॥ ਮੇਰੀ ਪਟੀਆ ਲਿਖਹੁ ਹਰਿ ਗੋਵਿੰਦ ਗੋਪਾਲਾ ॥ ਦੂਜੈ ਭਾਇ ਫਾਥੈ ਜਮ ਜਾਲਾ ॥ ਸਤਿਗੁਰੁ ਕਰੇ ਮੇਰੀ ਪ੍ਰਤਿਪਾਲਾ ॥ ਹਰਿ ਸੁਖਦਾਤਾ ਮੇਰੈ ਨਾਲਾ ॥੧॥ ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉ-ਚਰੈ ॥ ਸਾਸਨਾ ਤੇ ਬਾਲਕੁ ਗਮੁ ਨ ਕਰੈ ॥੧॥ ਰਹਾਉ ॥ ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥ ਪੁਤ੍ਰ ਰਾਮ ਨਾਮੁ ਛੋਡਹੁ ਜੀਉ ਲੇਹੁ ਉਬਾਰੇ ॥ ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ ॥੨॥ ਸੰਡਾ ਮਰਕਾ ਸਭਿ ਜਾਇ ਪੁਕਾਰੇ ॥ ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟਤੋ ਵਿਗਾੜੇ ॥ ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥ ਪ੍ਰਹਲਾਦ ਕਾ ਰਾਖਾ ਹੋਇ ਰਖ੍ਰਾਇਆ ॥੩॥ ਹਾਥਿ ਖੜਗੁ ਕਰਿ ਧਾਇਆ ਅਤਿ ਅਹੰਕਾਰਿ ॥ ਹਰਿ ਤੇਰਾ ਕਹਾ ਤੁਝ ਲਏ ਉਬਾਰਿ ॥ ਖਿਨ ਮਹਿ ਭੈਆਨ ਰੂਪੁ ਨਿਕਾਿ-ਸਆ ਥੰਮ੍ਹ ਉਪਾਤਿ ॥ ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥੪॥ ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥ ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥ ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥ ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥ ਭੈਰਉ ਮਹਲਾ ੩ ॥ ਆਪੇ ਦੈਤੁ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥ ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥੧॥ ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥ ਦੈਤ ਪੁਤ੍ਰ ਪ੍ਰਹਲਾਦੁ ਗਾਿ-ਏੜੀ ਤਰਪਣੁ ਕਿਛੁ ਨ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ ॥ ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ ॥ ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥ ਮੂਰਖ ਦੁਬਿਧਾ ਪੜਹਿ ਮੂਲੁ ਨ ਪਛਾਣਹਿ ਬਿਰਥਾ ਜਨਮੁ ਗਵਾਇਆ ॥ ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥ ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥ ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੇ ਕਾਲੁ ਨੇੜਾ ਆਇਆ ॥੪॥ ਆ-ਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ ॥ ਨਾਨਕ ਹਰਣਾਖਸੁ ਨਖੀ ਬਿਦਾਰਿਆ ਅਪੈ ਦਰ ਕੀ ਖਬਰਿ ਨ ਪਾਈ ॥੫॥੧੧॥੨੧॥

ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਹਰਿ ਜਨ ਸੰਤ ਕਰਿ ਕਿਰਪਾ ਪਰਿ

bhero mehla 3. meri pati-a likjaju jar govind gopala. duye bha-e fathe yam yala. satgur kare meri partipala. jar sukj-data mere nala. ||1|| gur updes par-hilad jar uchre. sasna te balak gam na kare. ||1|| raja-o. mata updese par-hilad pi-are. putar ram nam chjodaju yi-o lejo ubare. par-hilad kaje sunhu meri ma-e. ram nam na chjoda gur di-a buyha-e. ||2|| sanda marka sabh ya-e pukare. par-hilad ap vigri-a sabh chatrje vigarje. dusat sabha meh mantar paka-i-a. parahlad ka rakja jo-e raghura-i-a. ||3|| hath kjarjag kar Dha-i-a at aja<sup>N</sup>kar. jar tera kaja tuyh la-e ubar. kjin meh bhe-an rup niksi-a tham<sup>H</sup> upari. harnakjas nakji bidari-a parahlad li-a ubar. ||4|| sant yana ke jar yi-o kare savare. parahlad yan ke ikih kul uDhare. gur ke sabad ja-ume bikj mare. Nanak ram nam sant nistare. ||5||10||20|| bhero mehla 3. ape det la-e dite sant yana ka-o ape rakja so-i. yo teri sada sarna-i tin man dukj na jo-i. ||1|| yug yug bhagta ki rakj-da a-i-a. det putar parahlad ga-itari tarpan kichhu na yane sabde mel mila-i-a. ||1|| raja-o. an-din bhagat karaji din rati dubiDha sabde kjo-i. sada nirmal he yo sach rate sach vasi-a man so-i. ||2|| murakj dubiDha parjeh mul na pachhaneh birtha yanam gava-i-a. sant yana ki ninda karaji dusat det chirja-i-a. ||3|| parahlad dubiDha na parje jar nam na chjode dare na kise da dara-i-a. sant yana ka jar yi-o rakja dete kal nerja a-i-a. ||4|| apni pey ape rakje bhagta<sup>N</sup> de-e vadi-a-i. Nanak jarnakjas nakji bidari-a anDhe dar ki kjabar na pa-i. ||5||11||21|| rag bhero mehla 4 cha-upde ghar 1 ik-o<sup>N</sup>kar satgur parsad. jar yan sant kar kirpa pag la-in.

#### Página 1134

gur sabdi jar bhe surat sama-in. ||1|| mere man jar bhe nam nara-in. jar jar kirpa kare sukj-data gurmukj bhavyal jar nam tara-in. ||1|| raja-o. sangat saDh mel jar ga-in. gurmati le ram rasa-in. ||2|| gur saDhu amrit gi-an sar na-in. sabh kilvikj pap ga-e gava-in. ||3|| tu ape karta sarisat Dhara-in. yan Nanak mel tera das dasa-in. ||4||1|| bhero mehla 4. bol jar nam safal sa ghari. gur updes sabh dukj parjari. ||1|| mere man jar bhe nam narjari. kar kirpa melhu gur pura saṯsangat sang sinDh bha-o tari. ||1|| raja-o. yagyivan Dhi-a-e man jar simri. kot kotantar tere pap parjari. ||2|| saṯsangat saDh Dhur mukj pari. isnan ki-o athsath sursari. ||3||

#### Bhairo, Mejl Guru Amar Das, Tercer Canal Divino.

En mi mesa sólo escribo el Nombre del Señor, el Señor del Universo, el Señor del mundo, pues por estar enamorados de la dualidad, los mortales han sido atrapados en el dogal de la muerte.

Si el *Guru* Verdadero me sostiene y me soporta, entonces podré habitar siempre en la Presencia del Señor Dador de Paz.

Escucha, así como fue la Instrucción de su *Guru, Prahlad* recitó el Nombre de Dios y no se atemorizó por lo que el Maestro le dijo.

Su madre le dijo, querido, oh mi querido hijo, abandona el Nombre de Dios y salva tu vida, pero *Prahlad* le dijo, madre querida, escucha, no voy a abandonar el Nombre de Dios, pues tal es la Instrucción de mi *Guru*.

*Shanda y Amarka*, sus maestros fueron entonces a quejarse con su padre, el rey, diciéndole que su hijo se había desviado y también todos sus alumnos, así se pusieron a elaborar una maldad diciendo que ahora sólo Dios podía darle protección.

Espada en mano e hinchado de ego, su padre echó mano, diciendo, a ver, ¿dónde está tu Dios, veamos si te puede salvar de mi enojo! Y mira, Dios apareció con salvaje forma, partiendo el pilar de hierro en dos, destruyendo a *Jarnaksh* con Sus Garras y salvando a *Prehlad*, Su Amado Devoto.

Dios realiza las tareas de Sus Devotos, pues ¿qué no salvó a todos los parientes de *Prehlad*, para bien? La Palabra del *Shabd* del *Guru* es el Único Antídoto contra el veneno del ego.

Dice *Nanak*, a través del Nombre del Señor, el Santo es siempre emancipado.

#### Bhairo Mejl Guru Amar Das, Tercer Canal Divino.

Oh Dios Tú Mismo haces que la gente malvada persiga a Tus Devotos y Tú Mismo eres Quien los salva también.

Oh Dios, la mente de los que buscan Tu Santuario no se aflige por las penas.

Has salvado a Tus Devotos época tras época, pues mira, *Prehlad* no conocía el Mantra del *Gayatri*, ni ofreció agua a los muertos y aún así fue unido a Dios a través de la Palabra del *Shabd*.

Su Devoción la entonó totalmente en Dios y fue liberado de su dualidad, habitando en la Palabra del *Shabd*. Sí, aquél que está imbuido en el Señor Verdadero, se vuelve inmaculado, pues vive siempre en Dios.

Los tontos maestros de *Prehlad* leían lo que los conducía a la dualidad y sin conocer la fuente, desperdiciaron su nacimiento humano, pues calumniaron al Santo y provocaron la actitud maligna de su padre.

*Prehlad* no se sintió presa de la dualidad, no abandonó a Dios y no tuvo miedo.

Y mira, Dios salvó a Su Devoto y trajo la muerte a toda la maldad que lo rodeaba.

Dios Mismo salva Su Honor y bendice a Su Devoto con Gloria.

Dice *Nanak*, *Jarnakash* fue destruido por las Garras de Dios, pues el ciego no conocía la Puerta de Dios.

#### Un Dios Creador Universal, por la Gracia del Verdadero Guru.

#### Rag Bhairo, Mejl Guru Ram Das, Cuarto Canal Divino.

Si el Santo nos muestra Su Gracia, uno se postra a Sus Pies,

Sí, uno contempla a Dios a través de la Palabra del *Shabd* del *Guru*, enalteciendo al Señor en su Conciencia.

Oh mente mía, habita en Dios, así tu Señor Dador de Éxtasis te mostrará Su Compasión y a través del Nombre del Señor, serás conducida hasta la otra orilla por la Gracia del *Guru*.

Oh Dios, guíanos hasta Tus Santos para que cantemos de Tu Alabanza a través de la Palabra del *Shabd* del *Guru*, sí Tuya, la Quintaesencia de todo lo que existe.

Con un solo baño en el Tanque del Néctar de la Sabiduría del *Guru*, todos los errores y faltas son purgados, sí, todas las impurezas.

Tú oh Señor, eres el Único Señor Creador, que mantiene a Su Creación.

Oh Señor, guíame hasta Tus Santos, pues soy el esclavo de Tus Esclavos.

#### Bhairo, Mejl Guru Ram Das, Cuarto Canal Divino.

Bendito es el momento en el que uno realiza el Nombre del Señor.

Sí, por medio de la Instrucción del *Guru*, uno se libera de sus aflicciones.

Oh mente mía, habita en el Nombre del Hombre León, tu Único Dios.

Oh Señor, llévame hasta el Perfecto *Guru*, para que en Su Compañía logre cruzar el mar de las existencias.

Oh mente mía, contempla al Dios, la Vida de toda vida, pues de esta forma serás purgada de miles de errores.

Ungirse con el Polvo de los Pies de los Santos, es como bañarse en todos los lugares santos, como el Ganges.